

MTL/SEC/2022-23/21

Date: 06.08.2022

To, The Manager (Listing) BSE Limited, Floor 25, P.J. Towers, Dalal Street, Mumbai-400001

Dear Sir/Madam,

SCRIP Code No.: 511768 (MASTERTR)

Subject: <u>News-Paper Publications Under Regulation 47 of the SEBI (Listing Obligations and</u> Disclosure Requirements) <u>Regulations, 2015</u>

With reference to the Regulation 47(1)(b) read with Schedule III of SEBI (Listing Obligations and Disclosure Requirements) Regulations, 2015, please find enclosed newspaper clippings published in Financial Express (English) and Desh Sewak (Punjabi) on Saturday, the 6th day of August, 2022 in respect of Un-audited Financial Results for Quarter ended 30.06.2022.

Thanking You

Yours Faithfully For Master Trust Limited

Vikas Gipping Secretary Company Secretary and Compliance Officer

Encl.: as above

MASTER TRUST LTD

CIN: L65991PB1985PLC006414

Regd. Office: Master Chambers, 19 Feroze Gandhi Market, Ludhiana-141001 • Tel.: 0161-3911500 • Fax: 0161-2402963 Corporate Office: 1012, 10th Floor, Arunachal Building, 19, Barakhamba Road, New Dethi-110001 • Tel.: 011-42111000 • Fax: 011-42111040 Email: secretarial@masterfrust.co.in • Website: www.mastertrust.co.in

ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਕੇਂਦਰ ਬੀਬੀਐਸਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਦਿਵਿਆਂਗਜਨਾਂ ਲਈ ਲਗਾਏ ਕੈਂਪ ਦੌਰਾਨ ਸਰਕਾਰ ਖ਼ਿਲਾਫ਼ ਸੰਗਰੂਰ 'ਚ ਧਰਨਾ

ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦਾ ਬੇੜਾ ਡੋਬਿਆ : ਵਿਜੈ ਇੰਦਰ ਸਿੰਗਲਾ ਵਾਲੀ ਚੀਜ਼ ਦੇ ਬਾਅ ਅਸਮਾਨ ਨੂੰ

ਵਿੱਚ ਹੋ ਰਹੀ ਮਹਿਗਾਈ ਨੇ ਹਰੇਕ

ਵਰਗ ਦਾ ਲੱਕ ਤੋੜ ਕੇ ਰੱਖ ਦਿੱਤ

ਦੇ ਹੈ। ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਵਿਕਾਸ ਦਾ ਬੇੜਾ ਡੰਬ ਕੇ ਰੱਖ ਦਿੱਤਾ ਹੈ। ਸਿੰਗਲਾ ਨੇ

ਕਿਹਾ ਕਿ ਯੂਪੀਏ ਸਰਕਾਰ ਸਮੇਂ ਜਦੋਂ

ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ

ਸਿੰਘ ਸਨ ਤਾਂ ਉਨਾਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਵਿਗੜਣ ਨਹੀਂ

ਦਿੱਤਾ ਜਦੋਂ ਕਿ ਪੂਰੇ ਵਿਸ਼ਵ ਵਿੱਚ

ਆਰਥਿਕ ਮੰਦੀ ਆਈ ਹੋਈ ਸੀ



ਹਰਜਿੰਦਰ ਦੱਗਾਂ ਅਗਸਤ: ਅੱਜ ਸੋਗਰੂਰ, 5 ਅਹਮਤ ਅਹ ਮਹਿਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਸਮੁੱਚੇ ਦੇਸ਼ ਵਿੱਚ ਕੇਂਦਰ ਸਰਕਾਰ ਦੇ ਵਿਰੱਧ ਵੱਡੇ ਰੋਸ ਪਦਰਸ਼ਨ ਕੀਤੇ ਪਿੱਤ ਪੱਛੇ ਹੈ ਕਿ ਪ੍ਰਦਰਸ਼ਨ ਕੀਤੇ ਗਏ ਇਸੇ ਤਰਾਂ ਸੰਗਰੂਰ ਵਿਖੇ ਵੀ ਕਾਂਗਰਸ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜ਼ਿਲਾ ਸੋਗਰੂਰ ਦੇ ਵੱਖ ਵੱਖ ਬਲਾਕਾਂ ਵਿੱਚੋਂ ਕਾਂਗਰਸੀਆਂ ਨੇ ਸ਼ੁਮੂਲੀਅਤ ਕਰਕੇ ਕੇਂਦਰੂ ਸਰਕਾਰ ਵਿਰੁੱਧੂ ਰੋਸ ਵਿਖਾਵਾ ਕੀਤਾ। ਸਥਾਨਕ ਜ਼ਿਲਾ ਪਬੰਧਕੀ ਕੰਪਲੈਕਸ ਦੇ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਜਦੋਂ ਤੋਂ ਦੇਸ਼

ਪਰ ਦੂਜੇ ਪਾਸੇ ਭਾਜਪਾ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਦੇਸ਼ ਨੂੰ ਅਜਿਹੀ ਸਥਿਤੀ ਵਿੱਚ ਲਿਆ ਕ ਸਾਹਨਾ ਹੈ। ਪਹਾਲੇ ਜੋ ਦੇ ਤੋਂ ਵੱਡੇ ਵਿੱਚ ਨਰਿਦਰ ਮੇਂਦੀ ਦੀ ਅਰਾਵਾਈ । ਖ਼ੜਾ ਕਰ ਦਿੱਤਾ ਜਿੱਥੇ ਨਿਕੋਲਣਾ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੀ । ਬੇਹੱਦ – ਔਖਾ ਹੈ। ਅੱਜ ਦਾਲਾਂ, ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ। – ਸਬਜ਼ੀਆਂ, ਤੇਲ ਤੇ ਹਰ ਆਮ ਵਰਤੋਂ ਰਜਵਾਹੇ ਵਿੱਚ ਮਰੇ ਪਸ਼ੂ ਸੁੱਟਣ

ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ



<u>ਰਾਜ ਬਾਪਰ</u> ਕਟਕਪੂਰਾ, 5 ਅਗਸਤ: ਨੋੜਲੋ ਪਿਤ ਦਿੱਲਵਾਂ ਕਲਾਂ ਕੋਲੋਂ ਲੰਘਦੀ ਢੈਪਈ ਵਾਲੀ ਨਹਿਰ ਵਿੱਚੋਂ ਨਿਕਲਦੇ ਬਪੋਈ ਵਾਨਾ ਨਸ਼ਰਾ ਵਿੱਚ ਨਿਕਲਦ ਕੋਟਕਪੂਰਾ ਰਜਬਾਹੇ ਵਿੱਚ ਕੁੱਝ ਵਿਅਕਤੀਆਂ ਵੱਲੋਂ ਮਿਤਕ ਪਸ਼ੂ ਸੁੱਟੇ ਜਾਣ ਦਾ ਪਤਾ ਲੱਗਿਆ ਹੈ। ਸ਼ੁਣ ਜਾਣ ਦਾ ਪਤਾ ਨਾਗਿਆ ਹੈ। ਇਸ ਸਬੰਧੀ ਰਜਬਾਹੇ ਦੇ ਪੁਲ ਕੋਲੋਂ ਲੰਘਦੇ ਇੱਕ ਵਿਅਕਤੀ ਵੱਲੋਂ ਸੂਚਿਤ ਕੀਤੇ ਜਾਣ 'ਤੇ ਜਦ ਮੌਕੇ 'ਤੇ ਜਾ ਕੇ ਵੇਖਿਆ ਤਾਂ ਝਾਲ ਵਿੱਚ ਇੱਕ ਮਿਤਕ ਪਸ਼ੂ ਦੀ ਲਾਸ਼ ਕਾਫੀ ਖਰਾਬ ਹਾਲਤ ਵਿੱਚ ਪਈ ਸੀ।ਉੱਥੇ ਮੌਜੂਦ ਪਿੰਡ ਵਾਸ਼ੀਆਂ ਨੇ ਦੱਸਿਆ ਕਿ ਅਜਿਹਾ ਵਾਸਾਨਾਂ ਨੇ ਦਸਨਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮ੍ਰਿਤਕ ਪਸ਼ੂ ਨੂੰ ਇੱਥੇ ਸੁੱਟਣ ਤੋਂ ਪਹਿਲਾਂ ਇਸਦੀ ਖੱਲ ਉਤਾਰੀ ਗਈ ਹੋਵੇ। ਉਨ੍ਹਾਂ

ਦੱਸਿਆ ਕਿ ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਬਣੇ ਹੋਏ ਵਾਟਰ ਵਰਕਸ ਵਿੱਚ ਇਸ ਰਜਬਾਹੇ ਤੋਂ ਹੀ ਪਾਣੀ ਜਾਂਦਾ ਹੈ, ਜਿਸਦੀ ਵਰਤੋਂ ਮੰਡੀ ਜਾਣ ਵਾਲੇ ਵੱਡੀ ਗਿਣਤੀ ਵਿੱਚ ਕਿਸਾਨਾਂ, ਆੜਤੀਆਂ, ਮਜਦੂਰਾਂ ਅਤੇ ਉੱਥੇ ਆਉਣ ਵਾਲੇ ਹੋਰ ਲੋਕਾਂ ਵੱਲੋਂ ਕੀਤੀ ਸਾਂਢੇਣ ਵਾਨੇ ਪੱਰ ਨਕਾਂ ਵਨ ਕੱਲ। ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਗੇਆਂ ਵੀ ਹੋ ਸਕਦੀਆਂ ਹਨ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਪੁਲਸ ਪ੍ਰਸ਼ਾਸ਼ਨ ਨੂੰ ਵੀ ਸੂਚਿਤ ਕੀਤਾ ਗਿਆ ਹੈ।ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ।ਉਹਨਾਂ ਅਧਿਕਾਰੀਆਂ ਤੋਂ ਨਰਭ ਕੌਂਸਲ ਕੀਤੀ ਕਿ ਅਜਿਹਾ ਘਟੀਆ ਅਤੇ ਗੀਤਾ ਕਿ ਅਜਿਹਾ ਕਹਾਂਸਾ ਅਤੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਸਿਘ ਸਰਕਾਨ ਕਪਲਟ ਸ਼ਾਰਕਾਨ, ਕਰਦਰ ਸਿਘਕ ਨਾ ਪੈਂਟ, ਨਾਵਦਾਂ ਸਿਘ ਨਾ ਹੈ ਕਿ ਦਾ ਹਿੰਦਾ ਨਾ ਇਸ਼ਹਿਰਾ ਦਸਾਜ਼ ਨੇ ਤੋਂ ਹੁੰਦਾ ਆਮਨਾ ਸ਼ੱਖੇ ਪ੍ਰੋ ਯੂ ਉਪ ਪ੍ਰਾਨ, ਫ਼ਲਦੇਪ ਸਿੰਘ ਟੇ ਸ਼ਿਵਾ ਸਾਣਕਾਰੇ ਹਾਂ ਸਿਲ ਕੀਤੀ ਉਹਨਾਂ ਕਿ ਸਾਲੇ ਦੇ ਬੀਆਂ ਸਲਕਾਰੇ ਇਮਾਰ ਨਾ ਨੇ ਜਿਸਲੀ ਦੇ ਬੀਆਂ ਕਾਨ ਕੁਲਦੀਪ ਸਿੰਘ ਤੇ ਸ਼ਰਮ ਨੇ ਕਿ ਸ਼ਾਲੀ ਦੇ ਬੀਆਂ ਕਾਨ ਕੁਲਦੀਪ ਸਿੰਘ ਤੱਕਰ, ਆਰ ਤੀ ਸਿਘ, ਕਰਨ ਵਾਨਿਆਂ ਖਿਲਾਵ ਸਪਤ ਕਰਾਵਾਈ ਦਵਿੰਦਰ ਬੋਲਾਨ, ਸੁਰਸਿੰਦਰ ਸਿੰਘ ਆਦਿ ਗੀਤੇ ਜਾਵੇਗੇ | ਵਿਧਾਇਕ ਡਾ ਅਲਨਜੀਤ ਰਾਜ਼ਰ ਸਨ। <u>ਲਖਵੀਰ ਸਿੰਘ</u> ਮੋਰਿਡਾ, 5 ਅਗਸਤ : ਮੋਰਿਡਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰਿਪੋਰਟ ਅਤੇ ਨਗਰ ਕੌਂਸਲ ਮੋਰਿਡਾ ਦੇ ਕੈਮਕਾਜ ਸਬੰਧੀਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਨਰਰ ਕੌਂਸਲ ਮੋਰਿਡਾ ਦੇ वों जे लखेती । स्थापक कर अपने प्रिय के विकार कि स्वार के सिकार के स्वार के सिकार के स्वार के सिकार कर सुविध से सिकार कर भारत स्वार अपने सिकार कर भारत स्वार से स्वार से स्वार के स्वार स्वार के स्वा स्वार के स्व ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਸਾਫ-ਸਫਾਈ, ਨਜਾਇਜ ਕਿ ਸ਼ਹਿਰ ਵਿੱਚ ਸਾਫ-ਸਫਾਈ, ਨਜਾਇਜ ਕਬਜ਼ੇ, ਸਟਰੀਟ ਲਾਇਟਾਂ, ਨਗਰ ਕੈਂਸਲ ਦੀ ਆਮਦਨ ਤੇ ਖਰਚ, ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸ਼ੀ, ਸ਼ਹਿਰ ਵਿੱਚ ਹੋ ਰਹੀ

ਛੂਹ ਰਹੇ ਹਨ, ਪ੍ਰਧਾਨ ਮੰਤਰੀ ਸਿਰਫ਼ ਵਪਾਰੀਆਂ ਬਾਰੇ ਸੋਚ ਰਹੇ ਹਨ, ਆਮ

ਲੋਕ ਅਜਿਹੇ ਹਾਲਾਤਾਂ ਵਿੱਚ ਕਿਸ ਨਕ ਅਸਿੱਧ ਹਾਨਾਤਾ ਵਿਚ ਕਿਸ ਤਰਾਂ ਆਪਣਾ ਗੁਜਾਰਾ ਕਰ ਰਹੇ ਹਨ, ਇਸ ਬਾਰੇ ਉਨਾਂ ਨੂੰ ਕੁਝ ਨਹੀਂ ਪਤਾ। ਉਨਾਂ ਕਿਹਾ ਕਿ ਕਾਂਗਰਸ

ਪਾਰਟੀ ਦੇਸ਼ ਭਗਤਾਂ ਦੀ ਪਾਰਟੀ ਹੈ.

ਪਾਰਟਾ ਦੇਸ਼ ਤਗਤਾ ਦਾ ਪਾਰਟਾ ਹੈ, ਉਹ ਹਰ ਮੁੱਦੇ ਤੇ ਸਰਕਾਰ ਦੇ ਵਿਰੁੱਧ ਆਪਣੀ ਆਵਾਜ਼ ਉਠਾਵੇਗੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ

ਸਰਕਾਰ ਦੀਆਂ ਨੀਤੀਆਂ ਦੇ ਵਿਰੱਧ

ਜ਼ੋਰਦਾਰ ਸੰਘਰਸ਼ ਅਰੰਭੇ ਜਾਣਗੇ। ਇਸ ਦੌਰਾਨ ਉਨਾਂ ਵੱਲੋਂ ਨਰਿੰਦਰ

ਮੋਦੀ ਤੇ ਭਾਜਪਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ,

ਸਭਾਸ ਗਰੋਵਰ, ਪਰਮਿੰਦਰ ਸਰਮਾ,

ਬਲਵੀਰ ਕੌਰ ਸੈਣੀ, ਮਹੇਸ ਕਮਾਰ

ਬਨਵਾਰ ਕਰ ਸਟਾ, ਸਹੱਸ ਕੁਸਾਰ ਮੋਸੀ, ਬਿਦਰ ਬਾਂਸਲ, ਨਰੇਸ ਗਾਬਾ, ਰੌਕੀ ਬਾਂਸਲ, ਸੰਜੋ ਬਾਂਸਲ, ਹਰਪਾਲ ਸੋਨੂੰ, ਦਰਸ਼ਨ ਕਾਂਗੜਾ, ਚਮਕੌਰ

ਸਿੰਘ ਜੱਸੀ, ਸਨਮੀਕ ਹੈਨਰੀ, ਮੈਡਮ

ਸਿੰਘ ਜੋਸੀ, ਸਨਸੀਕ ਪਨਰਾ, ਸਭਸ ਨਰੇਸ਼ ਸ਼ਰਮਾ ਤੋਂ ਇਲਾਵਾਾ ਸੰਗਰੂਰ ਜ਼ਿਲੇ ਦੇ ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ, ਬਲਾਕ ਪ੍ਰਧਾਨ ਤੋਂ

ਇਲਾਵਾ ਵੱਡੀ ਗਿਣਤੀ ਵਿੱਚ

ਕਾਂਗਰਸੀ ਆਗੂ ਮੌਜ਼ੂਦ ਸਨ।

ਹਸਪਤਾਲ ਨੂੰ ਸਾਫ-ਸੁਬਰਾ ਬਣਾ ਦਿੱਤਾ ਜਾਵੇਗਾ। ਮੀਟਿੰਗ ਉਪਰੇਤ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਨਗਰ ਕੱਸਲ ਦੇ ਅਹਾਤੇ ਵਿੱਚ ਬੂਟੇ ਵੀ ਲਗਾਏ ਪਿੰਚ ਦੇ ਸਿੱਖ ਸੀ, ਸ਼ਹਿਰ ਵਿੱਚ ਹੈ ਕਰਾ ਹੈਰਕਾਨੂੰਨੀ ਇਸ਼ਤਿਹਾਰਬਾਜ਼ੀ ਨੂੰ ਰੋਕਣ ਲਈ ਨਗਰ ਕੈੱਸਲ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਾਫ-ਸੁਫਾਈ ਅਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਂ ਜਾਂਦਾ ਸੰਘ ਚੱਚਨਾ ਤੋਂ ਵਿਭਾਵਾਂ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ, ਲੇਖਾਕਾਰ ਰਘੂਨੰਦਨ ਸਿੰਘ, ਕੁਲਦੀਪ ਅਗਰਵਾਲ ਏ.ਐੱਮ.ਈ., ਨਰੇਸ਼ ਚੈਂਧਰੀ ਐੱਸ.ਓ., ਵਰਿੰਦਰ ਸਿੰਘ ਗੋਦੇ ਪਾਣੀ ਦੀ ਨਿਕਾਸੀ ਨੇ ਲੈ ਕੇ ਕੇਂਸਲ

ਨਰਸ਼ ਚੱਪਰੀ ਅਸ ਦਾ, ਵਰਦਰ ਸਿੰਘ ਸੈਨੇਟਰੀ ਇਸਪੈਕਟਰ, ਜਸਵਿੰਦਰ ਕੋਸ਼ਲ, ਸਤੀਸ਼ ਕੁਮਾਰ ਜੂਨੀਅਰ ਸਹਾਇਕ, ਵਿਵੇਕ ਕੁਮਾਰ, ਜਤਿੰਦਰ ਕੁਮਾਰ, ਦੀਆਂ ਬੱਸ ਸਟੈਂਡ 'ਤੇ ਸਥਿਤ ਦਕਾਨਾਂ ਤੋਂ ਆਉਂਦੇ ਕਿਰਾਏ, ਅੱਡਾ ਫੀਸ ਅਤੇ

ਸਰਕਾਰ ਦੇ ਹੁਕਮਾਂ 'ਤੇ ਪੂਰਾ ਅਮਲ ਨਹੀਂ

ਹੁੰਦਾ : ਮਾਸਟਰ ਗੁਰਨਾਮ ਸਿੰਘ ਘਨੌਰ ਉਮਕੌਰ ਘਨੋਰ 5 ਅਗਸਤ : ਪਿਛਲੇ ਸਮੇਂ ਦੌਰਾਨ ਜੂਨ ਮਹੀਨੇ ਵਿੱਚ ਪੰਦਰਾਂ ਜੂਨ ਤੋਂ ਛੱਬੀ ਜੂਨ ਤੋਂ ਬ ਜੂਨ ਸੰਗਨ ਵਿਚ ਪੋਦਰਾ ਜੂਨ ਤੋਂ ਛੱਬੀ ਜੂਨ ਤੱਕ ਪਿੰਡਾਂ ਵਿਚ ਗ੍ਰਾਮ ਸਭਾਵਾਂ



ਲਿਫਾਫਾ ਬੰਦ, ਪ੍ਰਧਾਨ ਬਣਾਉਣ ਲਈ, ਮਮਤਾ ਰਾਣੀ ਰੁੜਕਾ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਗ੍ਰਾਮ ਸਭਾ ਨਹੀਂ ਹੋਈ ਜਦੋਂ ਅਸੀਂ ਪ੍ਰਸਾਸਨ ਨੂੰ ਗ੍ਰਾਮ ਸਭਾ

ਕਰਨ ਲਈ ਕਹਿੰਦੇ ਹਾਂ ਤਾਂ ਸਾਨੇ ਇਹ

ਕਰਨ ਲਈ ਕਰਦੇ ਦਾ ਤਾਂ ਸਾਨੂੰ ਲਿਹ ਕਿਹਾ ਜਾਂਦਾ ਹੈ ਕਿ ਤੁਹਾਡੀ ਗ੍ਰਾਮ ਸਭਾ ਹੋ ਗਈ ਹੈ ਜਦੋਂ ਕਿ ਪਿੰਡ ਨਾ ਹੀ ਕੋਈ ਅਨਾਊਸਮੈਂਟ ਹੋਈ ਤੇ ਨਾ ਹੀ ਕੋਈ ਇਕੱਠ ਤੇ ਨਾ ਹੀ ਕੋਈ ਵੀਡੀਓ ਗ੍ਰਾਵੀ

ਏਐਸਆਈ ਨਿਰਪਾਲ ਸਿੰਘ ਨਾਇਬ ਕੋਰਟ

ਨੰਗਲ ਨੂੰ ਸਦਮਾ, ਮਾਤਾ ਦਾ ਦੇਹਾਂਤ

ਮਾਸਟਰ ਅਮਰੀਕ ਸਿੰਘ, ਮਾਸਟਰ

ਯਾਦਵਿੰਦਰ

ਪਾਰ ਤੋਂ ਸ਼ਕਰ ਕਿਸੇ ਨੂੰ ਸ਼ਸਾਇਟੀ ਦੇ ਉਕਤ ਫਲੈਟਾਂ ਸਾਇਨ, ਹੋਕ ਜਾਂ ਦਿਲਚਸ਼ਪੀ ਦੀ ਤਬਦੀ ਬਨੈਕਾਰ ਦੇ ਪੱਖ ਵਿੱਚ ਕੀਤੇ ਜਾਣ ਸੰਬੰਧੀ ਇਤਕ 1 ਤਾਂ ਉਹ ਆਪਣਾ ਇਤਕਾਜ ਨਿਖਤੀ ਤੌਰ ਸ਼ਿੰਗ ਦਸਤਾਵੇਜਾਂ ਦੇ ਨਾਲ ਨਿਖਨ ਹਸਤਾਖ਼ਕੀ ਇਸ ਨੋਟਿਸ ਦੇ ਪੁਕਾਬਨ ਤੋਂ 30 ਦਿਨਾਂ ਦੇ ਅੱ

....

ਚੰਡੀਗੜ੍ਹ, ਸ਼ਨੀਵਾਰ 6 ਅਗਸਤ 2022 newsdeshsewak@gmail.com 10

200 ਲੋੜਵੰਦਾਂ ਦਾ ਕੀਤਾ ਮੁਲੰਕਣ

<u>ਫ਼ੱਲਜੀਤ ਸਿੰਘ ਵਰਪਾਲ</u> ਅੰਮ੍ਰਿਤਸਰ, 5 ਅਗਸਤ: ਜਿਲ੍ਹੇ ਦੇ ਲੰਡਵੰਦ ਦਿਵਿਆਗਜਨਾਂ ਅਤੇ ਬਜੁਰਗ ਨਾਗਰਿਕਾ ਦੀ ਭਲਾਈ ਨੂੰਸਨਮੁੱਖ ਰੱਖਦੇ ਹੋਏ ਉਹਨਾਂ ਨੂੰ ਅਲਿਮਕੇ ਤੋਂ ਨਕਲੀ ਅੰਗ ਅਤੇ ਸਹਾਇਕ ਉਕਰਨ (ਜਿਵੇ :- ਟ੍ਰਾਈ ਸਾਈਕਲ, ਵੀਲ ਚੇਅਰ, ਪੁੰਡੀ, ਵਾਕਰ, ਬੈਸਾਖੀਆ, ਸੁਣਨ ਵਾਲੇ ਸਹਾਇਕ ਯੇਤਰ ਅਤੇ ਐਨਕਾ ਆਦਿ) ਮੁਫਤ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਦੀ

CMYB

ਵਿਹੜੇ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾ

AUT

S.

ਸਗਰਾਉ, ਹਨੂਰ 5, ਅਗਸਤ: ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿਪਵਾਂ ਬੇਟ

ਦੇ ਵਿਹੜੇ ਵਿੱਚ ਹਰ ਸਾਲ ਦੀ

ਤਰਹਾ ਤੀਆ ਦਾ ਤਿਉਹਾਰ ਬੜੀ

ਤਰਹਾ ਤੀਆਂ ਦਾ ਤਿਤੁਹਾਰ ਕੜੇ। ਹੀ ਹੁਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ

ਚੇਅਰਮੈਨ ਹਰੀਕ੍ਰਿਸ਼ਨ ਭਗਵਾਨ ਦਾਸ ਅਤੇ ਸਕੂਲ ਦੇ ਪ੍ਰਿੰਸੀਪਲ

ਅਨੀਤਾ ਕਾਲੜਾ ਨੇ ਗੈਬਨ

ਅਨਾਡਾ ਕਾਲਡਾ ਨੇ ਗਬਨ ਕੋਟ ਕੇ ਰੰਗਾ-ਰੰਗ ਪ੍ਰੋਗਰਾਮ ਦੀ ਸੁਰੂਆਤ ਕੀਤੀ । ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵਸਤੂਆ ਦੀ ਪ੍ਰਦਰਸਨੀ ਲਾਈ ਗਈ ਜਿਸ ਵਿੱਚ ਬਾਗ, ਫ਼ੁਲਕਾਰੀਆ, ਹੱਥੀ ਕੱਢੀਆਂ

ਹਲਕਾ ਵਿਧਾਇਕ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ

ਨੂੰ ਲੈ ਕੇ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ

ਕਾਲਤਾ ਵਾਈਸ

<u>ਕੌਸ਼ਲ ਮੱਲ੍</u>ਹਾ ਜਗਚਾਊ, ਹਨੁਚ 5, ਅਗਸਤ:

ਸ਼ਤੀਸ਼

Part Part Parts

ਚਾਦਰਾ ਹੱਥੀ ਬੁਣੀਆਂ ਦਰੀਆਂ ਅਤੇ ਪੁਰਾਤਨ ਪਿੱਤਲ ਦੇ ਬਰਤਨ

ਖਿੱ**ਚ** ਦਾ ਕੇਂਦਰ ਬਣੇ। ਇਸ ਮੌਕੇ

ਸਕੂਲੀ ਵਿਦਿਆਰਥਣਾ ਨੇ ਲੋਕ ਗੀਤ, ਗਿੱਧਾ, ਭੰਗੜਾ, ਮਹਿੰਦੀ

ਲਗਾਉਣਾ, ਪਰਾਂਦੀ ਪਾਉਣਾ ਬੋਲੀਆ ਪੇਸ ਕੀਤੀਆ। ਇਸ ਮੌਕੇ

ਬਠਾਂਸਾ ਪੰਸ ਕੀਤਾਸਾ ਜਿਸ ਸਕ ਬੱਚਿਆ ਨੇ ਛੋਲੇ ਪੂਰੀਆ ਅਤੇ ਖੀਰ ਦਾ ਆਨੰਦ ਮਾਣਿਆ ਅੰਤ ਵਿਚ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ

ਸੰਤੂਰਾ ਦੀ ਪ੍ਰਕਿੰਘ ਕਸਦੀ ਵਰ ਸਮੂਹ ਮਹਿਮਾਨਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ

ਮੌਕੇ ਉਨ੍ਹਾ ਨਾਲ ਸਕੂਲ ਚੇਅਰਮੈਨ

ਸਭੀ ਦੂਰ੍ਹ (ਦ ਹ ਸਭੂਰ ਦ ਸਗਦ ਸਤੀਸ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈੱਟ ਸਨੀ ਅਰੋੜਾ,

ਮੈਨੇਜਿੰਗ ਡਾਇਰੈਕਟਰ ਸ਼ਾਮ

ਸੁੰਦਰ ਭਾਰਦਵਾਜ, ਫਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।

ਸਿੰਘ ਮੇਹਰਵਾਨ ਕੰਪਲੇਂਟ ਇਚਾਰਜ, ਬਰਿੰਦਰ

ਸਿਆਦ ਕੁਜਖ਼ਨ ਤ * *** ਨਹੀਂ ਕੀਤਾ ਜਾਵੇਗਾ ਅੱਜ ਮਿਤੀ 4/8/22 ਨੂੰ ਮੇਰੇ ਦਸਤਖ਼ਤ ਅਤੇ ਮੋਹ ਅਦਾਲਤ ਨਾਲ ਇਹ ਨੋਟਿਸ਼ ਜਾਰੀ ਹੋਇਆ ਹੈ। ਸਬ-ਬਜਿਸਟਵਾਬ ਲੁਧਿਆਣਾ (ਪੂਰਬ

ਪਧਾਨਗੀ ਹੇਠ ਸਮਾਜਿਕ ਸਰੱਖਿਆ ਪ੍ਰਧਾਨਗ ਹਨ ਸਮਾਜਕ ਸੁਰਖਿਆ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 25.07.2022 ਤੋਂ ਮਿਤੀ 05.08.2022 ਤੱਕ ਵੱਖ ਵੱਖ 12 ਸਥਾਨਾ (ਪੇਂਡੂ ਅਤੇ ਸ਼ਹਿਗੇ) ਤੇ ਮੁਲਿੰਕਣ ਕੈਪ ਅਯੋਜਿਤ ਕੀਤੇ ਗਏ ਹਨ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਅਟਾਰੀ ਵਿਖੇ ਚਲ ਰਹੇ ਆਖਰੀ ਮੁਲੰਕਣ ਕੈ**ਪ** ਵਿੱਚ ਲਗਭਗ 200 ਲੋੜਵੰਦ ਵਿਅਕਤੀਆਂ ਦਾ ਮੁਲੰਕਣ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਮੁਲੰਕਣ ਕੈਪਾ ਦਾ ਅਯੇਜਨ ਸਫਲਤਾ ਪੂਰਵਕ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਹਨਾਂ ਮੁਲੰਕਣ ਕੈਪਾ ਵਿੱਚ ਹੁਣ ਤੱਕ ਲਗਭਗ 3000 ਲੋੜਵੰਦ

ਦਿਵਿਆਗਜਨਾ ਅਤੇ ਬਜੁਰਗ ਨਾਗਰਿਕਾ ਦਾ ਮੁਲੰਕਣ ਕਰਦੇ ਰਜਿਸਟ੍ਰੇਸ਼ਨ ਰਸੀਦਾ ਜਾਗੇ ਕੀਤੀ ਜਾ ਚੁੱਕੀਆ ਹਨ। ਜਿਨ੍ਹੇ ਵਿੱਚ ਵੱਖ ਵੱਖ ਮੁਲੰਕਣ ਕੈਪਾ ਵਿੱਚ ਰਜਿਸਟਰਡ ਕੀਤੇ ਗਏ ਬਿਨੈਕਾਰ ਨੂੰ ਉਹਨਾ ਦੀ ਜਰੂਰਤ ਅਨੁਸਾਰ ਨੰਡੀਦਾ ਲਾਭ (ਨਕਲੀ ਅੰਗ ਜਾ ਸਹਾਇਕ ਉਪਕਰਨ) ਮੁਫਤ ਮੁਹੱਈਆ ਕਰਵਾਉਣ ਲਈ ਇਹਨਾਂ ਸਥਾਨਾ ਤੇ ਹੀ ਕੁਝ ਮਹੀਨਿਆ ਬਾਦ ਦੁਬਾਰਾ ਕੈਪ ਅਯੋਜਿਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਸਾਏਗੀ ਬੁਨੀ ਦਸਆ ਕਿ ਇਸ ਸੰਬੰਧੀ ਬਿਨੈਕਾਰਾ ਨੂੰ ਫੋਨ ਰਾਹੀ, ਗੁਰਦੁਆਰੋ/ਮੰਦਰ ਤੋਂ ਅਨਾਊਸਮੈਟ ਕਰਕੇ, ਆਗਨਵਾੜੀ ਵਰਕਰਾ ਅਤੇ ਮੀਡੀਆ ਦੇ ਵੱਖ ਵੱਖ ਸਾਧਨਾ ਰਾਹੀ ਸੂਚਿਤ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਭ ਪ੍ਰਾਪਤ ਕਰਨ ਲਈ ਬਿਨੈਕਾਰ ਨੂੰ ਆਪਣੀ ਰਜਿਸਟ੍ਰੇਸ਼ਨ ਰਸੀਦ ਕੈਪ ਵਿੱਚ ਨਾਲ ਲੈ ਕਿ ਆਉਣੀ ਜਰਗੇ ਹੋਵੇਗੀ ਇਹਨਾ ਕੈਪਾ ਵਿੱਚ

ਪੈਨਸ਼ਨ ਲਗਵਾਉਣ ਦੇ ਚਾਹਵਾਨ. ਕਨੇਸ਼ਨ ਨਗਵ ਹੁਣ ਦੇ ਹੋ ਹੋਵਨੇ ਲੋੜਵੰਦ ਵਿਅਕਤੀਆਂ ਅਤੇ ਯੂ ਡੀ ਆਈ ਡੀ ਕਾਰਡ ਬਣਾਉਣ ਵਾਲੇ ਦਿਵਿਆਗਜਨਾਂ ਦਾ ਭਾਟਾ ਵੀ ਨੋਟ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਸ ਸਬੰਧੀ ਅਗਲੇਗੇ ਕਾਰਵਾਈ ਕਰਦੇ ਹੋਏ ਸਮਾਜਿਕ ਸਰੱਖਿਆ ਅਤੇ ਸਿਹਤ ਵਿਭਾਗ ਦੋ ਸ਼ਹਿਯੋਗ ਨਾਲ ਨਿਯਮਾ ਅਨੁਸਾਰ ਇਹਨਾਂ ਵਿਅਕਤੀਆ ਦੀ ਪੈਨਸ਼ਨ ਮੋਨਜੂਰ ਅਤੇ ਯੂ ਡੀ ਆਈ ਡੀ ਕਾਰਡ ਬਣਾ ਦਿੱਤੇ ਜਾਣਗੇ। ਜਿਹੜੇ ਦਿਵਿਆਗਜਨ ਅਤੇ ਬੁਜ਼ੁਰਗ ਨਾਗਰਿਕ ਕਿਸ਼ੇ ਕਾਰਨ ਕਰਕੇ ਇਹਨਾਂ ਕੋਪਾ ਵਿੱਚ ਸ਼ਾਮਿਲ ਹੋਣ ਤੋਂ ਰਹਿ ਗਏ ਹਨ ਉਹਨਾ ਲਈ ਦੁਬਾਰਾ ਅਲਿਮਕੋ ਦੇ ਸਹਿਯੋਗ ਨਾਲ ਪੇਡੂ ਅਤੇ ਸ਼ਹਿਰੀ ਖੇਤਰਾ ਵਿੱਚ ਕੈਪਾ ਦਾ ਅਯੋਜਨ ਕੀਤਾ ਜਾਵੇਗਾ। ਅੰਤ ਵਿੱਚ ਕੈਪ ਦੀ ਸਫਲਤਾ ਲਈ ਵੱਖ ਵੱਖ ਵਿਭਾਗਾ ਵੱਲੋਂ ਦਿੱਤੇ ਗਏ ਸਹਿਯੋਗ ਲਈ ਡਿਪਟੀ ਕਮਿਸ਼ਨਰ

ਅਧਿਕਾਰਿਤ ਅਵਸਰ

ਉਹਨਾਂ ਦੀ ਪ੍ਰਸੰਸਾ ਕੀਤੀ ਗਈ।

ਬੈਂਕ ਆਫ ਬੜੇਦਾ Bank of Baroda ਬਰਾਂਚ ਦਫਤਰ: ਸੁਭਾਸ਼ ਗੇਟ, ਜਗਰਾਓਂ, ਜ਼ਿਲ੍ਹਾ ਲੁਧਿਆਣਾ ਸ਼ਿਲਾ ਚੰਦਾ ਕਲਰ, ਸਾਰਦਰਾ ਸਕਾਹਰਾ ਬਲਾਕ ਪ੍ਰਧਾਨ, ਐੱਨ ਪੀ. ਰਾਣਾ ਪ੍ਰਧਾਨ ਜ਼ਿਲ੍ਹਾ ਟਰਾਂਸਪੋਰਟ ਵਿੰਗ, ਮਜੀਦ ਖਾਨ ਮੋਨੂੰ, ਮਾਸਟਰ ਕਮਲ ਸਿੰਘ ਮੀਡੀਆ ਇੰਚਾਰਜ, ਨਿਰਮਲਪ੍ਰੀਡ

ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ।				
ਕਰਜ਼ਦਾਰਾਂ/ਗਰੈਟਰਾਂ ਦੇ ਨਾਮ	ਅਚਲ ਜਾਇਦਾਦ ਦਾ ਵਰਵਾ	ਡਿਮਾਂਡ ਨੋਟਿਸ ਦੀ ਮਿਤੀ	ਦੀ ਮਿਤੀ	ਬਕਾਇਆ ਰਕਮ
ਕਰਜਦਾਰ: ਸ਼੍ਰੀ ਰਾਜੇਸ਼ ਜੈਨ ਪੁੱਤਰ ਦਰਸ਼ਨ ਲਾਲ ਜੇਨ, 2. ਸ਼੍ਰੀਮਤੀ ਅੰਜੂ ਜੈਨ ਪਤਨੀ ਰਾਜੇਸ਼ ਜੈਨ, ਇੱਕ ਵਾਸੀ 4389, ਮਹੁੱਲਾ ਰੇਤੀ, ਮਿਸਰਪੁਰਾ ਬਾਜ਼ਾਰ, ਜਗਰਾਓਂ, ਪੰਜਾਬ-142026 ਰਾਸਤਾ ਗਲੀ 6'ਅਰੇ ਸਾਂਤੀ ਪਾਲ ਜੋਨ 4	4389, 4390, ਨਵੀਂ ਜਾਇਦਾਦ ਨੇ: ਬੀ- 15-1040 ਸਿਣਤੀ 126 ਵਰਗ ਗਜਾ ਸਥਿਰ ਸਿਸ਼ਹੁਰਾ ਬਾਸ਼ਾਰ, ਜਗਰਾਓ ਜੋ ਸੀ ਰਾਜ਼ੇਸ਼ ਦਰਸ਼ਨ ਲਾਲ ਦੇ ਨਾਮ ਹੈ ਰਾਹੀਂ ਵਸੀਕਾ ਹੈ 1907 2011 ਜਾਇਦਾਦ ਦੀ ਚਾਰਦੀਵਾਗੇ ਹੋ ਪੂਰਬ: ਭਗਵਾਨ ਦਾਸ 14'-6' ਅਤੇ ਰਾਸਤਾ ਪਿਛਮ: ਮਨੇਹਰ ਲਾਲ 26', ਉਤਰ: ਰਾਸਤਾ ਗ	ਤੀ ਮਹੁੱਲਾ ਬੌਂਤੀ, ਜੈਨ ਪੁੱਤਰ ਸ੍ਰੀ 5 2280 ਮਿਤੀ ਹਨ ਮੁਤਾਬਿਕ ਹੈ ਗਲੀ 11'-6",	(ਰੂ. ਪੰਜ ਲੱਖ ਉਨਾਮੇ ਸਿਰਫ) ਤੱਕ (ਸਮੇਤ ਮਿਤ ਬਣਦਾ ਵਿਆਸ	Rs. 5,32,189/- ਬੱਤੀ ਹਜਾਰ ਇੱਕ ਸੌ ਮਿਤੀ 05.05.2022 ਸੀ 31.05.2021 ਤੱਕ ਜ) ਜਮ੍ਹਾਂ ਹੋਰ ਵਿਆਜ ਜ ਇਸ ਉਪਰੇਤ।

ਸਥਾਨ: ਜਗਰਾਓ

प्रगटट से वर्ट रगाउँ दिर्ड रिप्ता घरांचर अपवेरोगित, घरतरुष्ठ कि दि कि द जाउन की में ह प्रट (द्वर हा)। दाखान होंदम (अर्फेस मान्टिपर करी) वाराफ्रीकेल कोंदन के द प्रट (द्वर हा)। दाखान होंदम (अर्फेस मान्टिपर करी) वाराफ्रीकेल कोंदन के दारफ्रेस्ट्र कर वार्ड विदेशि एकस केंद्र 2000 (2002 कर) अपने कि प्रत हो दे कि जिन वाराफ्रीकेल कोंदन के दारफ्रेस्ट्र कर बार्ड विदेशि एकस केंद्र 2000 (2002 कर) अपने कि प्रत हो दे कि जिन वाराफ्री के प्रतिक के दारफ्रेस्ट्र कर बार के दि के प्रत कर के दि के प्रत कर प्रत के प्रत के दे के प्रत कर के दे के प्रत के प्रत के दे के प्रत कर के दि के प्रत कर के दि के प्रत कर के दे के प्रत कर के प्रत के दे के प्रत के प्रत के के प्रत के प्रत कर के प्रत के प्रत कर का प्रत के प्रत कर के प्रत के प्रत के प्रत के प्रत कर के प्रत के प्रत के प्रत कर के प्रत कर के प्रत के प्रत के प्रत कर कर के प्रत के प्रत के प्रत के प्रत कर के प्रत कर के प्रत के प्रत के प्रत कर का प्रत कर कर के प्रत कर कर के प्रत कर का प्रत कर कर के प्रत कर के प्रत के प्रत के प्रत कर के कर में देवा भार दे प्रत के प्रत कर का प्रत के प्रत कर का प्रत कर कर के प्रत कर कर के प्रत कर के प्रत कर कर के प्रत कर के प्रत के प्रत के प्रत कर के प्रत कर कर के प्रत कर के कर के कर के प्रत कर के प्रत के प्रत कर कर के प्रत कर कर के प्रत कर के के कर के के कर के कर के के प्रत कर करत के प्रत कर कर के प्रत कर कर के प्रत कर कर के प्रत के प्रत के प्रत के प्रत के प्रत के के प्रत के प्रत कर के कर के कर के कर के प्रत के कर के कर के प्रत के कर के कर के प्रत के प्रत के कर के कर के कर के कर के कर के कर के प्रत के कर के प्रत के का के के का के के कर के का के के का कि के के का के के कर के कर के के कर के कर के कर के कर के कर के के कर

	ਸ਼੍ਰੋਪ, ਸ਼੍ਰੀ ਬਾਰੀ ਸਿਘ ਹੈ ਕਿ ਸਿਘ ਹੈ. ਰਿਹਾਇਸ਼ੀ ਜਾਇਦਾਦ ਜੋ ਸ਼੍ਰ ਸ਼੍ਰੀ ਆਤਮਾ ਸਿਘ 423/1 ਸਥਿਤੀ ਪਿੰਡ ਚੋਨਣਵ	615/2(0-5) ਸਿਤੀ 27.09 ਹੈ ਕੁਲਬੀਰ ਸਿੰ ਨਾਲ 18 ਮਰ) ਸਥਿਤੀ ਪਿੰਡ 9.2007 ਘ ਪੁੱਤਰ ਸ੍ਰੀ ਅ ਲੇ ਦਾ 11/16	। ਵਿੱਚ ਸ਼ਾਮਲ ' ਚੱਨਣਵਾਲ , ਾਤਮਾ ਸਿੰਘ ਦੇ 18 ਜਿਸ ਵਿੱਚ	- ਨਾਮ ਹੈ ਮਿਣਤ ਸ਼ਾਮਲ ਖੇਵਟ	2, ਸਿਤ 25 ਨਾਸਮੇਰ ਮਿਰ ਤੋਂ ਬਣਦਾ ਹੀ ਬਾਰਜ । ਨੈ: 255, ਖਤੌ	.05.2022 ੀ 26.05.21 ਵਿਆਜ ਅਤੇ ਨੀ ਨੈ: 419 04
ाडीः	06.08.2022	ਸਬ	ਾਨ: ਬਰਨਾਲ	л.		अपिव	ਹਾਰਿਤ ਅਵ
Reg	gd. Office : SCO 19, Master (CIN : L65991PB1985PLC website : www.master STATEMENT OF STAN FOR	r Chambe 006414), rtrust.co. DALONE AI	ers, Feroz E-mail Id In, Tele. N	ze Gandh I : secreta Io. : 0161 IDATED UN	i Market, arial@ma -5043500 AUDITED R	Ludhiana stertrust.) / 504351 ESULTS	a (Punja .co.in, I3
Sr.	Particulars		Consolidated		_	Standalone	(Rs. In Millio
no.		Quarter ended 30/06/2022 Un-audited	Quarter ended 30/06/2021 Un-audited	Year ended 31/03/2022 Audited	Quarter ended 30/06/2022 Un-audited	Quarter ended 30/06/2021 Un-audited	Year ended 31/03/202 Audited
1	Total Income from Operations (net)	794.4	732.3	3313.7	26.3	40.5	Audited 117.
2	Net Profit / (Loss) for the period (before tax and Exceptional items)	178.4	146.9	719.3	2.5	19.8	55.
3	Net Profit / (Loss) for the period (after tax and Exceptional Items)	134.4	120.0	551.8	2.5	17.8	55.
4	Total Comprehensive Income for the period (Comprising Profit / (Loss) and other Comprehensive Income)	132.6	80.7	442.9	98.8	86.1	336.
5	Equity Share Capital	109.2	109.2	109.2	109.2	109.2	109.
6	Earnings Per Share (Face Value of Rs.5/- each)						
	Basic & Diluted	6.2	5.5	25.4	0.1	0.8	2
Not (i)	tes : The above is an extract of the detai under Regulation 33 of the SEBI (I The full format of the Quarterly Fin	Listing Oblig	gations and	Disclosure	Requireme	nts) Regula	tions, 20

ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਦੀ ਚੋਣ 8 ਅਗਸਤ ਨੂੰ



2022 ਨੂੰ ਨਗਰ ਪੰਚਾਇਤ ਬੱਧਨੀ ਕਲਾਂ ਵਿਖੇ. ਨਗਰ ਪੰਚਾਇਤ ਦੇ ਪਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋ ਰਹੀ ਹੈ। ਇਸ ਲਈ ਨਗਰ ਨਿਵਾਸੀਆਂ ਵਿਚ ਖਸੀ ਦੀ ਲਹਿਰ ਪਾਈ ਜਾਰਹੀ ਹੈ। निवनफेंना है कि 14 इनहनी 20 11 ਨੂੰ ਨਗਰ ਪੰਚਾਇਤ ਬੱਧਨੀ ਕਲਾਂ ਦੇ 13 ਵਾਰਡਾਂ ਵਿੱਚ ਚੋਣ ਹੋਈ ਸੀ। ਨਤੀਜ਼ਿਆਂ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਤ ਨੇ ਕੈੱਸਲਗਾਂ ਨੇ ਦਿੱਤ ਪ੍ਰਾਪਤ ਕੀਤੀ, 03 ਕੌਂਸਲਰ ਆਪ ਪਾਰਟੀ ਨਾਲ ਸਬੰਧਤ ਅਤੇ ਸ਼ੁਮਣੀ ਅਕਾਲੀ ਦਲ ਉਮੀਦਵਾਰ ਨੇ 01 ਕੌਂਸਲਰ ਦੀ ਸੀਟ ਜਿੱਤੀ ਸੀ, ਜਿਸ ਨਾਲ ਕਾਂਗਰਸ ਪਾਰਟੀ ਦਾ ਪ੍ਰਧਾਨ, ਅਗਲੇ ਕੁਝ ਦਿਨਾਂ ਵਿਚ, ਚੁਣਿਆ ਜਾਣਾ ਸੀ, ਪੇਂਡੂ ਕਾਂਗਰਸ ਪਾਰਟੀ ਨਾਲ

ਮੱਡੀ ਚੋਟੀ ਦਾ ਜੇਰ ਲਗਾਇਆ ਗਿਆ, ਲੇਕਿਨ ਹਰ ਵਾਰ ਕੋਰਮ ਪੂਰਾ ਨਾ ਹੋਣ ਕਰਕੇ ਅਤੇ ਦੂਸਰੇ ਪੜੇ ਦੇ ਵਿਰੋਧ ਕਾਰਨ, ਪਧਾਨਗੀ ਦੀ ਇਹ ਚੋਣ. ਮੁਆੱਤਲ ਕੀਤੀ ਗਈ ਸੀ। ਜਿਸ ਕਰਕੇ ਅਜੇ ਤੱਕ ਕੋਈ ਵੀ ਪ੍ਰਧਾਨ ਨਹੀਂ ਬਣ ਸਕਿਆ। ਬੱਧਨੀ ਕਲਾਂ ਦੇ ਨਗਰ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ, ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ, ਸਿਰੇ ਲਵਾਉਣ ਲਈ, ਹਲਕਾ ਵਿਧਾਇਕ ਮਨਜੀਤ ਸਿੰਘ ਜੀ ਬਿਲਾਸਪੁਰ ਅਤੇ ਐਸ ਡੀ ਐਮ ਰਾਮ ਸਿੰਘ ਜੀ ਤੋਂ, ਸਾਨੂੰ ਪੂਰਨ ਆਸ ਹੈ ਕਿ ਉਹ ਆਪਣੀ ਸਮਝਦਾਰੀ ਨਾਲ, ਇਸ ਵਾਰੀ ਦੀ ਚੋਣ ਵਿੱਚ, ਕੋਈ ਯੋਗ ਵਿਅਕਤੀ, ਪ੍ਰਧਾਨ ਦੇ ਰੂਪ ਵਿੱਚ, ਸਾਡੇ ਨਗਰ ਨੂੰ ਦੇਣਗੇ. ਜੋ ਸਾਡੇ ਸ਼ਹਿਰ ਦੇ ਰਕੇ

ਜਾਣਾ ਸਾ, ਪ੍ਰਭੂ ਕਾਗਰਸ ਖਾਰਟ ਨਾਲਾਂ ਨਗਰ ਹੁ ਦਟਗ, ਜਾਂ ਸਾਲ ਸਾਹਰ ਦੱਤਕ ਸਬੰਧਤ ਜਿੱਤੇ 09 ਉਮੀਦਵਾਰਾਂ ਵਿਚੋਂ ਹੋਏ ਕੈਮਾ ਨੂੰ, ਮਹੁਰੇ ਪਏ ਕੈਮਾਂ ਨੂੰ, ਪੂਰਾ ਫ਼ਿਕ ਧੜਾ, ਜਿਸ ਕੋਲਾਂ ਆਪਣੇ ਕੁੱਝ ਕਰਨਗੇ ਅਤੇ ਜਲਦ ਹੀ ਸਾਡੇ ਸਹਿਰ ਦਾ ਉਮੀਦਵਾਰ, ਸਣੇ ਦੂਸਰੀ ਪਾਰਟੀ ਦੇ ਵਿਕਾਸ ਕਰਨਾ ਆਰੰਭ ਕਰਨਗੇ। ਨਹਿਰੀ ਪਾਣੀ ਚੋਰੀ ਕਰਨ 'ਤੇ ਹਲਕਾ ਘਨੌਰ ਦੇ ਦਰਜਨਾਂ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਉਦੇਪੁਰ ਰਜਵਾਹੇ ਨੂੰ ਟੈਂਪਰ ਕਰਕੇ ਕੀਤੀ ਜਾਂਦੀ ਸੀ ਪਾਣੀ ਦੀ ਚੌਰੀ ਗਿਸਟਰਸ ਕਰਕੇ ਨਜ਼ਾਇਜ਼ ਆਸ਼ਾਸੀ

<u>ਓਮਕਾਰ</u> ਘਨੌਰ, 5 ਅਗਸਤ : ਹਲਕਾ ਘਨੌਰ ਦੇ ਪਿੰਡ ਬਘੋਰਾ,ਰੁੜਕਾ ਆਦਿ ਪਿੰਡ ਨੂੰ ਲੰਘਦੇ ਉਦੇਪੁਰ ਮਾਇਨਰ ਦੇ ਰਜਵਾਹੇ ਵਿਚ ਕਿਸਾਨਾਂ ਵਲੋਂ ਨਜਾਇਜ ਆਬਪਾਸੀ ਕਰਨ ਵਾਲੇ ਦਰਜਨਾਂ ਕਿਸਾਨਾਂ ਖਿਲਾਫ ਉਪ ਮੰਡਲ ਅਫਸਰ ਦੋਵੀਗੜ,ਉਪ ਮੰਡਲ ਪਟਿਆਲਾ ਦੀ ਦਵਾਗੋਡ,ਰੂਪ ਸੰਡਲ ਪਹਿੱਸਲਾ ਦੀ ਸਿਕਾਇਤ ਤੋਂ ਰਜਵਾਹਾ/ਮਾਇਨਰ ਤੇ ਕੱਟ/ਘੁਰਲੂ/ਮੇਂਘੇ ਕੋਲੋਂ ਇੱਟਾਂ ਕੱਢ ਕੇ/ਪਾਈਪ ਟੱਕੀ ਕਰਕੇ ਸਾਇਜ

ਕਰਨ ਦੇ ਦੋਸ ਤਹਿਤ ਥਾਣਾ ਘਨੌਰ ਵਿਖੇ ਪਰਚਾ ਦਰਜ ਹੋਇਆ । ਇਸ ਸਬੰਧੀ ਬਾਣਾ ਘਨੌਰ ਦੇ ਮੁਖੀ ਸਾਹਿਬ ਸੰਬੰਧ ਬਾਣਾ ਘਨਰ ਦ ਸੁੱਖੀ ਸਾਹਿਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਸਿਕਾਇਤ ਤੋਂ 25 ਕਿਸਾਨਾਂ ਤੇ ਪਰਚਾ ਦਰਜ ਹੋਇਆ ਹੈ। ਕਿਸਨਾਂ ਤੇ ਕਰਚਾ ਦਰਜ ਹੋਇਆ ਹੈ। ਇਸ ਸਬੰਧੀ ਨਹਿਰੀ ਵਿਭਾਗ ਦੇ ਐਸ. ਡੀ.ਓ. ਗੁਰਪ੍ਰੀਤ ਸਿੰਘ ਨੇ ਵੀ ਰਜਵਾਹੇ ਤੋਂ ਪਾਣੀ ਚੌਰੀ ਹੋਣ ਦੀ ਪੁਸ਼ਟੀ ਕੀਤੀ।

CMYK

ਗੜ੍ਹਸਕਰ (ਹੁਸ਼ਿਆਰਪੁਰ =) ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਹ ਅਟਵਾਲ ਪਰਿਵਾਰ ਨੂੰ ਦੂਜਾ ਭਾਗੇ ਸਦਮਾ ਹੈ। ਕਿਉਂਕਿ ਚੋਨਾਂ ਦੇ ਪਿਤਾਜੀ ਵੀ ਇਕ ਸਾਲ ਬੁਨ੍ਹਾਂ ਦੇ ਪਿਤਾ ਜੀ ਵੀ ਟਕ ਸਾਨ ਪਹਿਲਾਂ ਸਵਰਗਵਾਸ ਹੋ ਚੁੱਕੇ ਹਨ ਅਤੇ ਹੁਣ ਉਹਨਾਂ ਮਾਤਾ ਜੀ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਰੱਬ ਨੂੰ ਪਿਆਰੇ ਹੋ ਗਏ ਹਨ। ਇਸ ਮੌਕੇ ਦੱਖ ਪ੍ਰਗਟਾਵਾ ਕਰਨ ਵਾਲਿਆਂ ਵਿੱਚ

<u>নহ'ব মিথ</u>

ਬਲ ਬਖਸ਼ੇ

ਅਤੇ ਰਾਜਨੀਤਕ ਜਥੇਬੰਦੀਆਂ ਨੇ ਅਟਵਾਲ ਪਰਿਵਾਰ ਨਾਲ ਅਟਵਾਲ ਪਰਿਵਾਰ ਨਾਲ ਨ ਅਟਵਾਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਇਸ ਮੌਕੇ ਇਨ੍ਹਾਂ ਸਾਰਿਆਂ ਨੇ ਅਰਦਾਸ ਕੀਤੀ ਕਿ ਪਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੇਨਣ ਦਾ

СМҮК

ਮਜਦੂਰਾਂ ਨੂੰ ਸਾਲ ਵਿੱਚ ਪੂਰੇ ਸੌ ਦਿਨ ਦਾ ਕੈਮ ਮਿਲ ਸਕੇ ਇਸ ਸਮੇਂ ਕਮਲਜੀਤ ਸਿੰਘ ਬਲਵਿੰਦਰ ਸਿੰਘ ਹਰਜਿੰਦਰ ਸਿੰਘ ਪ੍ਰਕਾਸ ਸਿੰਘ ਗੁਰਮੀਤ ਕੌਰ ਸ਼ੁਮਨ ਰਾਣੀ ਸੁਨੀਤਾ ਦੇਵੀ ਮਾਲਾ ਦੇ ਵੀ ਡੋਲੀ ਕੌਰ ਗਰਧਿਆਨ ਸਿੰਘ -ਹਰਮਪਾਲ ਸਿੰਘ ਰੱਜੀ ਕੌਰ ਆਦਿ ਹਾਜਰ ਸਟ ਇਸ ਵਿੱਚ ਸੂਬਾ ਸੀਟੂ ਦੇ ਸਕੱਤਰੇਤ

Samesh Kumat SINGLA, ADVOCATE, CHAMBE 6. LAWYER CHAMBER, DISTRK COURTS, BATHINDA M, NO. \$2564 COURTS RATINGA IN DO RESULTS? FUILD WHITE: The six fordin and set six bicking from the provide state of the six bicking from the six bicking from the six bicking for the si

ਮੈਂ ਭਰ ਗਰਨਾਮ ਸਿੰਘ ਘਨੌਰ ਨੇ

ਸ ਡਰ ਦੁਰਨਾਸ ਸਿੰਘ ਘਨਰ ਨ ਸਰਕਾਰ ਤੇ ਬੀ ਡੀ ਪੀ ਓ ਘਨੋਰ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਕੀਤੀਆਂ ਜਾਣ ਤਾਂ ਕਿ ਮਜਦੂਰਾਂ ਦੀ ਤਸੱਲੀ ਹੋ ਸਕੇ

ਪੇਮ ਸਿੰਘ, ਰਾਮ ਰਤਨ ਕਾਲੇਵਾਲ,

Mohan Singla, Advocate, G-Bach Colony, Patiala 92152

C M

ਦੀ ਖੰਡੀਗੜ੍ਹ ਸੈਕਟਰ 10 ਕੋਆਪਰੇਟਿਵ ਹਾਊਸ ਬਿਲਡਿੰਗ (ਪਹਿਲੀ) ਸੁਸਾਇਟੀ ਲਿਮ ਪਲਾਟ ਨੇ. 5.ਸੈਕਟਰ 50ਡੀ, ਖੰਡੀਗੜ੍ਹ ਪਰਸ਼ਿਕ ਟੋਓਨਰ

ਤ ਜ਼ਿਲ੍ਹਾ ਮੈਜੀਸਟੇਟ ਦੀ ਦੇਖ-ਰੇਖ ਵਿੱਚ ਤਾਕ 'ਕ ਵੱਲ ਬਕਾਏ ਦੀ ਵਸੂਲੀ ਲਈ ਜਾਇਦਾਦ ਜਾਂਦਾ ਹੈ ਕਿ ਐਕਟ ਦੇ ਸੋਕਸ਼ਨ 13 ਦੇ ਸਬ i	ਨੂੰ ਹੇਠ ਦਰਸਾਏ	'ਮਤਾਬਿਕ ਐਕ	ਟ ਤਹਿਤ ਵੇਚਿਆ ਜਾ
ਨ ਜਾਇਦਾਦ ਦਾ ਵੇਰਵਾ		ਦੀ ਮਿਤੀ	ਬਕਾਇਆ ਰ
ਇਦਾਦ ਜੋ ਸੀ ਕੁਲਬੀਰ ਸਿੰਘ ਖ਼ੇਂਤਰ ਸੀ	25.05.2022	04.8.2022	Rs. 8,42,688.00
ਨਾਮ ਹੈ ਮਿਣਤੀ 0 ਕਨਾਲ 5 ਮਰਲਾ ਜਿਸੇ ਖਸਰਾ ਨੇ: 615/2(0-5) ਸਥਿਤੀ ਪਿਡ ਵੇ	ਵਿੱਚ ਸ਼ਾਮਲ ਮੇ	ez & 162 i	ਮਿਤੀ 25.05.202

Place: Ludhiana Dated: 05.08.2022

(Rajinder Kumar Singhania)

Director C M

ਸਿੰਘ ਅਟਵਾਲ, ਸਮਾਜ ਸੇਵੀ ਭਾਗ ਸਿੰਘ ਅਟਵਾਲ ਅਤੇ ਅਵਤਾਰ ਸਿੰਘ ਅਟਵਾਲ ਨੂੰ ਉਦੋਂ ਸਰਪੱਚ ਯਾਦਾਵਦਰ ਸਿੰਘ, ਏ ਐਸ ਆਈ ਮਹਿੰਦਰ ਸਿੰਘ ਨੰਗਲ, ਸਹਦਿਰ ਸਿੰਘ ਨੇਗੋਲ, ਏ ਐਸ ਆਈ ਗੁਰਨਾਮ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਨੰਬਰਦਾਰ ਨਾਜ਼ਰ ਸਿੰਘ, ਬਿੱਟਾ ਗੋਹਲਣੀ, ਅਮਰਿੰਦਰ ਸਿੰਘ ਅਟਵਾਲ, ਮੋਹਰ ਸਿੰਘ ਸੈਣੀ, ਪ੍ਰੋਫੈਸਰ ਕਾਰਤ ਸਿੰਘ ਅਟੈਸੀ, ਪ੍ਰੋਫੈਸਰ ਸਾਂਘ ਸਟਵਾਲ ਨੂੰ ਉਦ ਭਾਗੀ ਸਦਮਾ ਲੱਗਾ। ਜਦੋਂ ਉਨ੍ਹਾਂ ਦੇ ਮਾਤਾ ਸਰਵਣ ਕੌਰ ਜੀ (85) ਅਕਾਲ ਕਰ ਜੀ(55) ਸਕਾਲ ਚਲਾਣਾ ਕਰ ਗਏ।ਉਨ੍ਹਾਂ ਦਾ ਮੰਤਮ ਸਮਕਾਰ ਉਨ੍ਹਾਂ ਦੇ ਜੱਦੀ ਪਿਡ ਨੈਣਫਾਂ ਬੀਤ ਤਹਿਸੀਲ ਗੜ੍ਹਸ਼ਕਰ (ਹੁਸ਼ਿਆਰਪੁਰ

ਭਗਤ ਸਿੰਘ, ਅਜੈਬ ਭਗਤ ਸਿੰਘ, ਅਜੋਬ ਸਿੰਘ ਅਤੇ ਇਸ ਅਕਾਲ ਚਲਾਣੇ ਤੇ ਸਮਾਜ ਸੇਵੀ, ਸਮਾਜਿਕ, ਧਾਰਮਿਕ

FINANCIAL EXPRESS

NEELKANTH ROCK-MINERALS LIMITED CIN: L14219RJ1988PLC062162 Registered Office: Flat No. 606, Scheme Chopasani Jagir, Khasra No. 175/74, plot No. 15/16 Jodhpur, Rajasthan-342001 E-mail ID: info@neelrock.com; Tel: +0291-2631839 NOTICE

Pursuant to Regulation 47 read with Regulation 33 of SEBI (Listing Obligations and Disclosure Requirements) Regulations, 2015, Notice is hereby given that a meeting of Board of Directors of the Company is scheduled to be held on Saturday 13th August, 2022 at the Registered Office at Flat No. 606, Scheme Chopasani Jagir, Khasra No. 175/74, plot No. 15/16 Jodhpur, Rajasthan 342001, inter alia, to consider the Un-Audited Financial Results of the Company for the guarter ended 30th June, 2022.

By Order Of The Board For Neelkanth Rock-Minerals Limited

Date: 05.08.2022 Place: Jodhpur

Noratmal Kawar Managing Director

Sd/-

	SALE NOTICE
Gian Chand and S	ons Private Limited (CIN: U18100PB1988PTC008266) (In Liquidation)
Registered	Office : Village Bazra, Rahon Road, Ludhiana -141007, Punjab
	Liquidator : Rajeev Bhambri
	E-Auction
Sale of	Assets under Insolvency and Bankruptcy Code, 2016
Date and Tim	e of Auction: 20th August, 2022 from 3.00 p.m. to 5.00 p.m. (With unlimited extension of 5 minutes each)
	nd Properties owned by Gian Chand and Sons Private Limited forming part of Liquidation Estate of Gian Chand and Sons

Private Limited in possession of the Liquidator, appointed by the Hon'ble National Company Law Tribunal, Chandigarh vide Order dated August 05, 2019. The sale of properties will be done by the undersigned through the e-auction platform https://www.bankeauctions.com of M/s. C1 India Private Limited.

Description of Assets	Reserve Price	Lot No.	Earnest Money Amount
Financial Assets by way of	Rs. 1.01 Crore	1	Rs. 10 Lakh
assignment (Debtors, advances	(Rs. One Crore		(Rupees Ten
and other financial assets)	One Lakh Only)		Lakh Only)

Terms and Condition of the E-auction are as under :

Earnest Money can be deposited till 5 P.M. of 18.08.2022.

2. E-auction will be conducted on "AS IS WHERE IS", "AS IS WHAT IS", "WHATEVER THERE IS BASIS" and "NO RECOURSE" basis through auction service provider M/S C1 India Private Limited. 3. The Process Memorandum dated 06.08.2022 containing complete E-Auction process containing details of the Assets, online eauction Bid Form, Declaration and Undertaking Form, Terms and Conditions for online auction sale are available on website https://www.bankeauctions.com. The Process Memorandum is an integral part of the sale of above-mentioned assets via Auction and is final document in terms of all the legal and commercial terms and conditions. 4. Contact Mr. Pandeep Singh at 9646796075, 7291981124/25/26 / 9646796075 or E-mail at support@bankeauctions.com / pandeep.singh@c1india.com **Rajeev Bhambri**

Liquidator, in the matter of Gian Chand and Sons Private Limited

Registration Number: IBBI/IPA-002/IP-N00152/2017-2018/10399 Date : 06.08.2022 SCO # 9, 2nd Floor, Jandu Tower, Miller Ganj, Ludhiana - 141003 Email: rajeev.bhambri@gmail.com, M-9915710010 Place : Ludhiana

AU SMALL FINANCE BANK LIMITED

ORIENTAL TRIMEX LIMITED CIN No L74899DL1996PLC078339 AN ISO 9001-2000 CERTIFIED COMPANY REGD OFFICE: 26/25, OLD RAJENDER NAGAR, NEW DELHI -60

EXTRACTS OF UNAUDITED STANDALONE RESULTS FOR THE QUARTER ENDED 30.06.2022

			(Rupees ii uarter ende	n lakh except p	and the second se
		C	Year ended		
Sr. No.	PARTICULARS	30-06-2022 Unaudited	30-06-2021 Unaudited	31-03-2022 Audited	31-03-2022 Audited
1	Income from Operations	200.31	81.99	774.55	1,853.23
2	Total income from Operations	221.73	82.69	871.73	2,045.92
3	Profit before Interest and Depreciation (EBITDA)	(24.52)	(44.63)	111.47	142.19
4	Net Profit before tax from ordinary activities and exceptional items	(213.26)	(203.19)	(77.54)	(537.10)
5	Net Profit after tax from ordinary activities and exceptional items	(203.19)	19.84	(82.25)	(259.04)
6	Total comrehensive income for the period (comprising Profit for the period (after tax) and other Comprehensive income (after Tax))	-	8	-	4.16
7	Equity Share Capital	2,851.52	2,851.52	2,851.52	2,851.52
8	Reserve (excluding revaluation reserves) as shown in audited Balance Sheet	1	5		2,080.16
9	Earning per share after extraordinary items i) Basic ii) Diluted	(0.75) (0.75)	(0.71) (0.71)	(0.27) (0.27)	(1.88) (1.88)

Notes:

1 The above results were reviewed by Audit Committee and thereafter approved and taken on record by the Board of Directors at their meeting held on Friday 5" August, 2022.

2 Company has decided in Board meeting to raise funds of Rs 58.30 Cr through preferential equity which will be used to pay debts of Edelwiess ARC for making company debts free and meeting the working capital requirement as detailed in notice to shareholders dated 05.08.2022.

The above is an extract of the detailed format of the Unaudited Financial Results for the quarter ended 30.06.2022 filed with the Stock Exchanges under Regulation 33 of the SEBI (Listing Obligations and Disclosure Regulation, 2015. The full format of the Audited Financial Results for the quarter ended 30.06.2022 are available on the company's website http://www.orientaltrimex.com under "Investor" and website of National Stock Exchange of India Limited and BSE Limited at http://www.nseindia.com and http://www.bseindia.com respectively.

Earning Per Share (both basic and diluted) for the guarter ended 30° June'2022 has been calculated on income after exceptional items. For Oriental Trimex Limited

Place: New Delhi Date : 05.08.2022	-/Sd Rajesh Punia Managing Director
Email : investors@orientaltrimex.com	Website : http://www.orientaltrimex.com
POONAWALLA HOUSING FINANCE REGISTERED OFFICE: 602, 6T	APPENDIX IV [SEE RULE 8(1)] MA HOUSING FINANCE LTD.) H FLOOR, ZERO ONE IT PARK, NDHWA ROAD, PUNE - 411036 APPENDIX IV [SEE RULE 8(1)] POSSESSION NOTICE (FOR IMMOVABLE PROPERTY)

Whereas, the undersigned being the Authorised Officer of Poonawalla Housing Finance Limited (Formerly known as Magma Housing Finance Limited) of the above Corporate/Register office under the Securitisation and Reconstruction of Financial Assets and Enforcement of Security Interest Act, 2002 (hereinafter referred as the "said Act") and in exercise of the powers conferred under Section 13(12) of the said Act read with Rule 3 of the Security Interest (Enforcement) Rules 2002, issued a demand notice below dated calling upon the below Borrowers to repay the amount mentioned in the notice within 60 days from the date of receipt of the said notice.

The borrowers having failed to repay the amount, notice is hereby given to the borrowers and the public in general that the undersigned has taken possession of the property described herein below in exercise of powers conferred on him/her under Section 13(4) of the said Act read with Rule 8 of the said rules of the Security Interest Enforcement Rules 2002 on the dates mentioned hereinbelow

The borrowers in particular and the public in general are hereby cautioned not to deal with the property and any dealings with the property will be subject to the charge of Poonawalla Housing Finance Limited (Formerly known as Magma Housing Finance Limited) the amount and interest thereon.

	इंडियन बेंक 🛛 🖉	s In	dian Bank	
	🛆 इलाहाबाद		AHABAD	
	Zonal Office Lucknow, New Buildir Ph.: 0522-2286272, 2287283. Fax: 0522-2	ng, 2nd Floor, Ha 288033, E-mail ic	zratganj, Lucknow-226001, I : zo.lucknow@allahabadbank.in	
Rule publ said with men	POSSESSION NOTICE. Whereas, the undersigned being the Authorized Officer of the Indian Bar inforcement of Security Interest Act 2002 (54 of 2002) and in exercise of po a 2002 issued a demand notice on the dates noted against each account a c in general that the undersingned has taken possession of the property/ is act read with rules 8 of the said rules on the dated mentioned against each a the property/ les and any dealing with the property/les will be subject to the loned againest each account herein below. The borrower attention is invi- teem the secure assets.	ink (erstwhile Allahab wers conferred under as mentioned hereinal es described here in be ccount. The borrowers he charge of indian B	ad Bank) under Securitisation and Reconst Section 13(12) read with rules 3 of the Secu ter, calling them to repay given to the under slow in exercise of powers conferred on him in particular and the public in general are he ank (erstwhile Allahabad Bank) for the amo	rity Interest (Enforcement) r-noted borrowers and the under section 13(4) of the ereby cautioned not to deal punts and interest thereon
SL. No.	Name of the Account Borrower/ Guarantor / Mortgagor		ption of Mortgaged property parcel of the property consisting of)	Dt. of Demand Notice Dt. of Possession Notice Amt. outstanding
Ba	nch: Indira Nagar	. PLOND DOCLARC		Pane outstanding
	Borrower: M/s Balaji Fashion Point Prop. Mr. Vimlesh Kumar Singh S/o		rcel of the property H. No. E-3096, LIG, E	18.04.2022
	Mr. Ramswarcop Singh Add.: E-3096, Sector-6 Rajaji Puram, Lucknow. Shop Add.: G-6, Jain Market, Boothnath Indranagar, Lucknow-226016 Guarantor/Mortgagor: Mr. Vimlesh Kumar Singh S/o Mr. Ram Swaroop	Sq.Mtr., Owner: M Swaroop Singh, Be	Lucknow Admeasuring Area: 94.08 r. Vimlesh Kumar Singh S/o Shri Ram punded by: East: Road, West: E-3088,	03.08.2022 ₹ 53,74,383/- + Interest accrued
	Singh, Add.: E-3096, Sector-6 Rajaji Puram, Lucknow. :: 06.08.2022, Place: Lucknow	North: H.No. E-309	 South: H. No. E-3094. Authorised Officer, India Bank (Erst 	thereon while Allahabad Bankt
UN	Corporate Office: Floor 5 & Regd. Off.: Megh Towers, Flr. UTIVI DER THE PROVISIONS OF THE SECURITIZATION AND	6, B-Wing, Supren 3, Old No. 307, New AND NUTIC D RECONSTRUC	TION OF FINANCIAL ASSETS A	nbai - 400076. avoyal, Chennai- 600095
_	SECURITY INTEREST ACT, 2002 ("the Act") AND THE e undersigned being the Authorized Officer of Fullerton I			,
exe Ac rec the	ercise of the powers conferred under Section 13(12) of the t, calling upon the following borrower(s) to repay the amou ereipt of the said notice. The undersigned reasonably believ prefore the service of notice is being effected by affixation racted herein below:	Act read with Rul unt mentioned in ves that borrower	e 3 issued Demand Notice(s) unde the respective notice(s) within 60 (s) is/are avoiding the service of th n as per Rules. The contents of D	er Section 13(2) of the days from the date o ne Demand Notice(s) Demand Notice(s) are
	ame of the Borrower / Co-Borrowers Property Holders as	the case may be	Date of Demand Notic Total Outstand	
1 to	oan Account No.: 605507510565016		Dated: 21.07.20	022

Loan Account No.: 605507510565016	Dated: 21.07.2022
1) Ashok Kumar S/W/O - Hati Kishan 2) Chanchal Singh	Rs. 25,67,374/- (Rupees Twenty Five Lakh Sixty Seven
Add. 1: Ward Number 23, Gautam Nagar, Gohana Sonipat Haryana, Near JKR	Thousand Three Hundred Seventy Four only)
Public School, Sonepat, Haryana - 131301.	NPA Date: 30.06.2022

Description of Secured Assets / Mortgage Property: Plot/ Property Measuring area 22 Sq.Yds I.E. 7 Marla Being 7/120 Share out of 6 Kanal Comprised in Khewat No. 2974 Khatoni No. 3336, Rect No. 289 Killa No. 10/1/2(6-) Situated at Gohana Gautam Nagar Gohana Within MC Limit Distt. Sonipat Vide Sale Deed Bearing Vasika No. 3054 Dated 16.12.202 Registred in the office of S.R. Gohana and Mutation No. 13720 Dated 29.12.2022 Entered and Sanctioned By A.C 2nd Grade Gohana and read with Agreement to sell Executed between Smt. Santosh W/o Sh. Rammehar R/o Vill. Indergarhi Gohana Tehsil Gohana Distt Sonipat and Chanchal W/o. Sh. Ashok Kumar R/o. Gautam Nagar Gohana Tehsil Gohana Distt. Sonipat Boundries:- North: 60 Feet Plot of Kaptanmor South: 60 Feet Plot Nokalu Sunar East: 30 Feet Gali 18 Feet Wide West: 30 Feet Plot of Ramesh Commando.

The Borrower(s) are hereby advised to comply with the Demand Notice(s) and to pay the demand amount mentioned therein and hereinabove withir 60 days from the date of this publication together with applicable interest, additional interest, bounce charges, cost and expenses till the date o realization of payment. The borrower(s) may note that FIHFCL is a secured creditor and the loan facility availed by the Borrower(s) is a secured deb against the immovable property / properties being the secured asset(s) mortgaged by the borrower(s). In the event borrower(s) are failed to discharge their liabilities in full within the stipulated time. FIHFCL shall be entitled to exercise all the rights under section 13(4) of the Act to take possessio of the secured assets(s) including but not limited to transfer the same by way of sale or by invoking any other remedy available under the Act and the Rules thereunder and realize payment. FIHFCL is also empowered to ATTACH AND/OR SEAL the secured assets(s) before enforcing the righ to sale or transfer. Subsequent to the Sale of the secured assets(s), FIHFCL also has a right to initiate separate legal proceedings to recover the balance dues, in case the value of the mortgaged properties is insufficient to cover the dues payable to the FIHFCL. This remedy is in addition and independent of all the other remedies available to **FIHFCL** under any other law.

The attention of the borrower(s) is invited to Section 13(8) of the Act, in respect of time available, to redeem the secured assets and further to Sec-

30

(A SCHEDULED COMMERCIAL BANK)

Regd. Office :- 19-A, Dhuleswar Garden, Ajmer Road, Jaipur-302001, CIN L36911RJ1996PLC011381

APPENDIX IV [SEE RULE 8(I) POSSESSION NOTICE]

Whereas, The undersigned being the AUthorized Officer of the AU S Bank Limited (A Scheduled Commercial Bank) under the "Secur Reconstruction of Financial Assets and Enforcement of Security Intere and in exercise of Powers conferred under Section 13 read with the Sec (Enforcement) Rules, 2002, issued demand notice dated 11-Mav-2022 SME/SAR/13-2/MAY-22/06 Loan Account No. 1921244224547820 ca Borrower/ Guarantors /Mortgagors M/S. OM SAI GARMENTS TH PROPRIETOR MR. DEENA NATH (Borrower), MR. DEENA NATH S RAM (GUARANTOR/CO BORROWER), MRS. SHASHI W/O MR. D (GUARANTOR/MORTGAGOR) to repay the amount mentioned in the is for Rs. 7,24,859.89/- (Rupees Seven Lakh Twenty Four Thousand E Fifty Nine and Eighty Nine Paisa Only) as on 10 May 2022 aggregation (which includes principal, interest, penalties and all other charges) interest and charges until payment in full within 60 days from the date of of receipt of the said notice.

The borrower/ mortgagor having failed to repay the amount, notice is to the borrower/mortgagor and the public in general that the undersign possession of the property described herein below in exercise of pow on him/her under Section 13(4) of the said Act read with Rule 8 of the this 02 day of Aug of the year 2022.

"The borrower's attention is invited to provisions of sub section (8) of the Act, in respect of time available to redeem the secured assets"


The borrower/Co borrowers/ mortgagors in particular and the public hereby cautioned not to deal with the property and any dealings with will be subject to the charge of the AU Small Finance Bank Limited for Rs. 7,37,547/- (Rupees Seven Lakh Thirty Seven Thousand Five H Seven Only) as on 14 July 2022 and further interest & expenses the payment.

DESCRIPTION OF IMMOVABLE PROPERTIES

All that part and parcel of Property Situated at third floor with Admeasuring area 50.00 Sq. Yard (Said Portion) part of property bear out of Khasra No. 898/192, 216 to 218, 243, situated at village Chan Shahadra, in the abadi of Gali No. 12, Jagatpuri, illaga Shahdara, D owned by Mrs. Shashi W/O Mr. Deena Nath. East: Property of Other's West: Property of Other's North: Road 15 Feet wide South: Property No. D-50 -Sd Date : 02.08.2022 Authorised

Au Small Finance

Place : Illaga Shahadara, Delhi



through Video Conferencing ("VC") / Other Audio Visual Means compliance with all the applicable provisions of the Companies Ac 2013") and Rules made thereunder and the SEBI (Listing Ob Disclosure Requirements) Regulations, 2015 read with Ministry Affairs (MCA) General Circular No. 02/2021 dated January 13, 2 General Circular No. 20/2020, 14/2020 and 17/2020 dated May 05, 2020 and April 13, 2020 respectively and SEBI C SEBI/HO/CFD/CMD2/CIR/P/2021/11 dated January 15, 2021 read No. SEBI/HO/CFD/CMD1/CIR/P/2020/79 dated May 12, 2020, Ma other applicable circulars (collectively called the "Relevant Circu permitted the holding of AGM through VC/OAVM without the physica Members at a common venue, to transact the business set out in Not

The borrower's attention is invited to provisions of sub-section (8) of section 13 of the Act, in respect of time available, to redeem the secured assets. Details of Property taken in possession are herein below :

Francisco de la composición de la composi			life the second se	and the second								1.4	Jemand Notice is	
Small Finance		SI. Name of Io. Borrowers	Descriptio Propert		ate statutory			rsigned and the borrower(s) may, if they so d Haryana	esire, can collect	the same from	the undersigne	d on any workir	ng day during no	rmal office hours.
uritization and rest Act, 2002"		D1 SUKHWINDER	ALL THAT PIECE AN	ID PARCEL OF 04.08.20	Demand No 22 23.11.202			: 04.08.2022		Αι	thorized Officer	, Fullerton India	a Home Finance	Company Limited
Security Interest		SINGH, KAMLESH KUMARI	MORTGAGE PROPER			Rs. 9,92,610/- (Rupees Nine Lakh		والمراجع والمراجع والمتعادية والمراجع والمتراجع والمراجع		يصدر فلير ويترزر				
calling upon the THROUGH ITS		Koman	STREET NO. 5, SIMRA	NJEET NAGAR,		Ninety Two Thousand Six Hundred Ten only) payable as on 20.11.2021		MASTEF		116				D
S/O MR. PAT			NEAR KARAMSAR C ROAD, LUDHIANA, PI			along with interest @ 12.00% p.a. till the realization	Re	d. Office : SCO 19, Maste						and the second
he notices being Eight Hundred		D2 RANJETA DEVI, AKHILESHWAR	ALL THAT PIECE AN MORTGAGE PROPER	ID PARCEL OF 03.08.20	22 23.11.202			(CIN : L65991PB1985PL0						
gating total due		MISHRA	NO. 71, KHASRA NO.	20//13-14- 15,		Rs. 8,67,067/- (Rupees Eight Lakh Sixty Seven Thousand Sixty Seven		website : www.maste	rtrust.co.i	n, Tele. N	lo. : 0161	-5043500) / 504351	3
es) with further e of notice/date			GURDEV PARK, JA			only) payable as on 20.11.2021 along with interest @ 13.80% p.a.		STATEMENT OF STAL	IDALONE AN	D CONSOL	IDATED UN	AUDITED R	ESULTS	
is hereby given		D3 RAJ KUMAR,		D PARCEL OF 04.08.20	<u> 12 01 202</u>	till the realization		그는 것 같아요 않는 것 같아요. 전 것 같아요. 것 같아. 전 것 같아. ? ? ? ? ? ? ? ? ? ? ? ? ? ? ? ? ? ? ?	R THE QUAR				1000000	
igned has taken wers conferred		RITU	PLOT NO. 63, MEA	SURING 51.66	22 13.01.202	Rs. 8,71,239.42/- (Rupees Eight	Sr.	Particulars	1	Consolidated	01003 1008228		(Standalone	Rs. In Millions)
ne said Rules on			SQ. YDS. KHATA COMPRISED UNDER			Lakh Seventy One Thousand Two Hundred Thirty Nine Paise Fourty	no	raruçulars	Quarter	Quarter	Year	Quarter	Quarter	Year
of section 13 of			42//4, 7, 14, 36// 4, 1 NO. 269, AS PER JAM			Two only) payable as on 13.01.2022 along with interest @ 12.00% p.a.			ended 30/06/2022	ended 30/06/2021	ended 31/03/2022	ended 30/06/2022	ended 30/06/2021	ended 31/03/2022
lic in general is the the property			2009-2010, SITUATED MEHARBAN, TEHS	d at village		till the realization			Un-audited	Un-audited	Audited	Un-audited	Un-audited	Audited
or an amount of Hundred Forty			LUDHIANA (PUNJAB) ARE EAST: NEIGH	. BOUNDARIES			1	Total Income from Operations	794,4	732,3	3313.7	26.3	40.5	117.8
iereon until full			STREET, NORTH:	NEIGHBOUR,			-	(net)					10.0	
IES			SOUTH: NEIGHBOUR.	·		Authorised Officer	2	Net Profit / (Loss) for the period (before tax and Exceptional Items	178.4	146.9	719.3	2.5	19.8	55.9
ith roof rights aring No. D-49,		ace : Ludhiana				Coonawalla Housing Finance Limited y known as Magma Housing Finance Limited)	3	Net Profit / (Loss) for the period	134.4	120.0	551.8	2.5	17.8	55.8
andrawali alias Delhi-110093,	Da	ated : 06.08.2022				(Signature)		(after tax and Exceptional Items)		00,030,00	0.1000000			1103/0222
	4	IndiaShelter	NDIA SHELTE	R FINANCE CC	RPORATIO	N LTD. DEMAND NOTICE	4	Total Comprehensive Income for	132.6	80.7	442.9	98.8	86.1	336.6
	Reg	d: Off:-6th Floor, Plot-15.	Sector-44, Institutional Are	ea, Gurgaon, Haryana-12200	2 Branch Office: U	N. Tower , 2nd Floor , 18-EC Road, Near UPCL		the period (Comprising Profit /						
Sd- sed Officer	Pra	desh- 250002, Branch Of	fice:Office No- 4,5,6,7, Fi	irst Floor, Shree Ram Palao	e, Bhoja Market, Se	ndey Nagar, Doctor Vivake Jain, Meerut, Uttar ctor-27, Near Vinayak Hospital, Atta, Gautam		(Loss) and other Comprehensive Income)						
nce Bank Limited	Bud		Uttar Pradesh, Branch Of	ffice:173, Nehru Nagar, First		k, Roorkee - 247667, Branch Office:59, D1/D2,	5	Equity Share Capital	109.2	109.2	109.2	109.2	109.2	109.2
	NO	TICE UNDER SECTION	13(2) OF THE SECURIT	ZATION AND RECONSTR		NCIAL ASSETS AND ENFORCEMENT OF we availed loan from India Shelter Finance	6	Earnings Per Share (Face Value						
	Cor	poration Ltd. (ISFCL) hav	re failed to pay Equated	Monthly Installments (EMIs	s) of their Loan to I	SFCL and that their Loan Account has been		of Rs.5/- each)	190727	1000455	////////	ANGLAS	3758241	10000
	imm	novable properties to ISFC	2, the details of which an	e described herein below. T	he details of the Loa	borrower(s) have provided security of the in and the amounts outstanding and payable		Basic & Diluted	6.2	5.5	25.4	0.1	0.8	2.6
	und	lersigned being the Author	rised Officer of ISFCL, th	e secured creditor has initia	ted action against I	ublic in general are hereby informed that the he following borrower(s) under the provision		tes : The above is an extract of the deta	iled format o	f Quarterly F	inancial Re	sculte filed w	with the Stoc	Exchange
10019	mer	ntioned below. If the follow	ving borrower(s) fail to re-	pay the outstanding dues in	idicated against the	2002 and issued notice under this Act details ir names within 60(Sixty) days of the notice,	2.2	under Regulation 33 of the SEBI						
						der sub-section (4) of the section-13 of the advised not to deal with properties described		The full format of the Quarterly Fi Limited (BSE), www.bseindia.com						Exchange
	here	sin below. Name of the Borrowe	10.03-03-03-800 1 MARCH	Demand Notice D		Description of secured Asset(s)		The aforesaid results were placed			The second second second second			held on 5th
GENERAL	No.	heir/legal representati		and Amount		(immovable properties)		August, 2022 and approved by the	Board of Dir	ectors at its	meeting hel			
H VC (VIDEO	1		hadur Thapa Reside Rural Dehradun Near		Ruppers Al Tha	t Land Bearing Khata Khatauni No. 2261 404 Fasli) Khasra No. 1831/1 Area 564.60						For Ma	ster Trus	t Limited Sd/-
ANS)		Kali Mandir Dehradun 24 LOAN ACCOUNT NO.	48001 Littaranchal	Thirty Seven Lakh Nin Thousand Five Hundre	ety Nine Sq.Mtrs	Situated At Mauza Arcedia Grant, Pargana Doon, Distt, Dehradun, BOUNDARY - East	Pl	ce: Ludhiana			(F	Rajinder I	Kumar Si	
(AGM) of the		LA24CLLONS0000050	CLASSICIU -	Seven Paise Twenty O due as on 16.06.2022toor	ne Only) Land O	Sh. Negi Ji Side Measuring 62 Ft, West : 12		ted: 05.08.2022					bennsseenne okennes	Director
2:00 noon (IST), ns ("OAVM") in				interest from 17.06.2022 charges and cost till the d	and other Wirte R/	Mtrs) Wide Road, North : 12 Ft (3.65 Mtrs) ad, South : Gool, Side Measuring 156 Ft			10	R	GIONAL	OFFICE -	DELHI	
Act, 2013 ("Áct,	2	SONIYA SINGHAL W	07. 01000 2. 01000	payment. 1. 16.07.2022	AL Dia	e and Parcel Property Bearing Mohalla		SOUTH	3rd F				ol Bagh Met	ro Station,
Obligations and ry of Corporate	*	RESIDE AT: Tellyan Jhe	breda Haridwar249401		(Rupees Teliyan)	Kasba Jhabreda, Pargana Manglore Teh	1	INDIAN Bank		Pusa Ro	ad, Karol I	Bagh, New I	Delhi - 110	005
2021 read with		Uttaranchal LOAN ACCOUNT NO.		Thousand Four Hundry Five Paise Seventy Two	ad Sixty BOUND	a, Dist. Haridwar Roorkee Uttrakhand 24940 ARY - East- House Of Subhash Chand,	8	NOTICE U/S. 13 (2) OF SECURI	ISATION AN	D RECONS	TRUCTION	OF FINAN	ICIAL ASSE	TS AND
5,2020,April08, Circular No.		LAROECLONS0000050 LA24CLLONS0000050		as on 09.07.2022toget	her with Way 15	ouse Of Subhash Chand And Others, North- Feet Wide, South- House Of Sanjeev And	To 1.4	ENFORCE Ir. Sumit Gupta residing at Flat No 1004, To	MENT OF S wer No 2 Orchid	and the second se	Contraction of the second s	the second se	on Harvana-12'	002 2 Mr. Raian
ad with Circular Aay 5, 2022 and				charges and cost till the d	ate of the Others.	Area Of The Property 4602 Sq. Feet	Chad	Iha residing at C-11/4, Outub Enclave, DLF F h, Delhi-110065, 4. Mrs. Shilpa Gupta res	hase-1, Gurgao	n, Haryana-122	001, 3. Mr. Raj	iv Chaddha res	siding at 222,Ka	ilash Hills, East of
rculars"), have	3	JAYANTI MANDAL W		1. 16.07.2022		e and Parcel Property Bearing Property	Harya	na-121002, 5. Mr. Sanjay Arora residing at tha residing at C-11/4, Qutub Enclave, DLF F	C-89, Lakewood	City, Sector-39	Suraj Kund R			
ical presence of otice calling the		&MILAN MANDAL RES Kalinagar, Dineshpur N	lear Shri Durga Junior	Sixteen Lakh Seventy	Seven Shuates	No. 152 Min, Measuring Area 110,59 Sq. Mir. At Village Vijaynagar, Tehsii Rudrapur Distt.	The N	/s. R B T Private Limited as Principal Borro	wer and 1st to 6	th among you	as Guarantors,			
VAM. Members		High SchoolRudrapur Uttaranchal	U.S.Nagar 263160	Thousand Eight Hundre Three Paise Fifty Eight C	Inly) due Vendor.	Singh Nagar. BOUNDARY - East- Land Of West- 3.65 Mtr. Wide Road, North- 3.04 Mtr.	1, Ker	ents on date given hereunder from THE SO ala and one of its Regional Offices at Delhi at	3rd Floor, Plot N	21&21/1, Nea	ar Karol Bagh N	letro Station, Pr	^p usa Road, Karo	I Bagh, New Delhi
rpose of quorum		LOAN ACCOUNT NO. (CHL100002933	interest from 10.07.2022 inger	and other Wide Ro	ad, South-Land Of Vendor)05 and one of its Branches at Faridabad at I id by the assets scheduled below (hereinafte			all, IP Colony, 3	Sector-30, 33 Fa	aridabad, Harya	na-121003 and is
otice of the 28th				charges and cost till the d payment.	ate of the		SI No		Limit	Date o	f Document	Balance /	outstanding as	s on 16.07.2022
be sent to all the the Company/	4	RAJ KUMARI W/O F	RAJARAM &PANKAJ SIDE AT: H No. 48, Nai	1. 16.07.2022 2. Rs. 14.13.856.454		e and Parcel Property Bearing Plot No. 48, Of Khasra No. 232, Mohalla Nai Mandi,	-	Nature of facility				- Conternets		
articipants. The		Mandi Kaseru Kherak 250001 Uttar Pradesh	Aeerut Cantt, Meerut-	Fourteen Lakh TI Thousand Eight Hundred	irteen Kaserui	and the second se		Term Loon (Machinan)	Rs 700.00 Lakhs	12	09.2018	Durantee	Rs. 3,64,44,0	0.18.09
available on the tes of the stock		LOAN ACCOUNT NO.		and the second se	A TABLE MADE IN COMPANY	hera, Pargana And Tehsil An Zita Meerut-	1	Term Loan (Machinery) (A/c No: 0555652000000169) Term Loan (Misc)						56.02
ebsite of Central com. No physical		HL14CHLONS0000050		Paise Fourty Five Only) (09.07.2022 together with	due as on BOUND	hera, Pargana And Tehsil An Zila Meerul- Area Of Property 95.09 Sq. Mtrs. ARY:- East- 22.74 Ft/ House Of Ramesh	1	Term Loan (Machinery) (A/c No: 0555652000000169) F Term Loan (Misc) (A/c No: 0555652000000168) F	Rs 700.00 Lakhs Rs 200.00 Lakhs		09.2018 09.2018		Rs. 80,87,80	56.02 7.93
	5	NARGISH KHAN W	08356	09.07.2022 together with from 10.07.2022 and othe	due as on interest r charges North-4	hera, Pargana And Tehsil An Zila Meerut- Area Of Property 95.09 Sq. Mtrs. ARY:- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft/House Of Vijay Pal & Godavari Devi &		Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non Pe	ts 200.00 Lakhs	12 n our Accounts	09.2018 on 01.05.2022	and we had issu	Rs. 80,87,80 Rs. 4,45,31,80 ued notice unde	56.02 7.93 63.95 r Sec 13 (2) of the
			08356 O ABDUL GAFFAR	09.07.2022 Together with from 10.07.2022 and othe and cost till the date of the p 1. 16.07.2022	due as on interest charges ayment. Ajay, Sc All Piec	hera, Pargana And Tehsil An Zila Meerul- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide,	Act or	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non Pe 18.07.2022 demanding payment of Rs. 4,4	ts 200.00 Lakhs arforming Asset i 5,31,863.95 (Ru	12 n our Accounts pees Four Cro	09.2018 on 01.05.2022 res Forty Five I	and we had issu	Rs. 80,87,80 Rs. 4,45,31,80 ued notice unde ne Thousand Eig	56.02 7.93 63.95 r Sec 13 (2) of the ght Hundred Sixty
e requested to			08356 O ABDUL GAFFAR AT: Khasra No-375, Napar Noida Greater	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa	due as on interest charges ayment. Ajay, Sc All Piec Of Khas nd Five	hera, Pargana And Tehsil An Zila Meerut- Area Of Property 95.09 Sq. Mtrs. ARY:- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45 Ft/Piot Of Usma Begu. And Parcel Of Residential Vacant Plot, Out ra No. 375, Situated In The Village Haldauni, & Tehsil Dadri, District Gautam Budh Nagar.	Act or Three you ha	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non Pr 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul	ts 200.00 Lakhs arforming Asset i 5,31,863.95 (Ru 2 plus further int plic notice is issue	12 n our Accounts pees Four Cro erest and costs ad pursuant to R	09.2018 on 01.05.2022 res Forty Five I within 60 days ule 3(1) of the S	and we had issu Lakhs Thirty On from the date of Security Interest	Rs. 80,87,80 Rs. 4,45,31,86 sued notice unde ne Thousand Eig freceipt of the no st (Enforcement)	56.02 7.93 63.95 r Sec 13 (2) of the ght Hundred Sixty otice. However, as Rules, 2002.
		Village Hadvant Uddha Noida 201301 Uttar Prac	08356 O ABDUL GAFFAR AT: Khasra No-375, Nagar Noida Greater desh	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pair Six Only) due as on 05	All Piec pees Ten Morth-4 Ajay, Sc All Piec Of Khas Pargan Uttar P 207 2022 BCU M	hera, Pargana And Tehsil An Zila Meerut- Area Of Property 95.09 Sq. Mtrs. ARY:- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth- 45 Ft/Piot Of Usma Begu. And Parcel Of Residential Vacant Piot, Out ra No. 375, Situated In The Village Haldauni, a & Tehsil Dadri, District Gautam Budh Nagar, createsh. Area Measuring 50, Smare Vard	Act or Three you ha Hence furthe	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul , you are hereby called upon by this notice to reference, be constrained to enforce the set	ts 200.00 Lakhs arforming Asset i 5,31,863.95 (Ru 2 plus further int blic notice is issue o discharge your	12 n our Accounts pees Four Cro erest and costs ad pursuant to R liabilities in full	09.2018 on 01.05.2022 res Forty Five I within 60 days ule 3(1) of the S within 60 days	and we had issu Lakhs Thirty On from the date of Security Interest of this notice, fa	Rs. 80,87,80 Rs. 4,45,31,86 sued notice unde ne Thousand Eig freceipt of the no st (Enforcement) failing which, we	56.02 7.93 63.95 r Sec 13 (2) of the ght Hundred Sixty otice. However, as Rules, 2002. shall, without any
h their relevant olding shares in		Village Hadvant Uddha	08356 O ABDUL GAFFAR AT: Khasra No-375, Nagar Noida Greater desh	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ruj Lakh Ninetsen Thousa Hundred Eighty Two Pais Six Only) due as on 05 together with intere	tue as on interest charges ayment. Ajay, Sc All Piec Of Khas nd Five e Ninety 0.07 2022 BOUND st from	hera, Pargana And Tehsil An Zila Meerut- Area Of Property 95.09 Sq. Mtrs. ARY:- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth- 45 Ft/Piot Of Usma Begu. And Parcel Of Residential Vacant Piot, Out ra No. 375, Situated In The Village Haldauni, a & Tehsil Dadri, District Gautam Budh Nagar, radesh, Area Measuring 50 Square Yard ARY:-East- Piot Other Owner, West- Rasta	Act or Three you ha Hence furthe the sa You m	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul you are hereby called upon by this notice to reference, be constrained to enforce the set dAct. ay further note that as per Section 13 (13) of	ts 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you are	12 n our Accounts pees Four Cro erest and costs ad pursuant to R liabilities in full ieduled below b erestrained/ pro	09.2018 on 01.05.2022 res Forty Five I within 60 days ule 3(1) of the 5 within 60 days y exercising all chibited from di	and we had issu Lakhs Thirty On from the date of Security Interest of this notice, fa I or any of the rig sposing of or de	Rs. 80,87,80 Rs. 4,45,31,80 sued notice unde ne Thousand Eig freceipt of the no st (Enforcement) failing which, we ights given under ealing with the al	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or
h their relevant olding shares in sses and mobile		Village Hadvant Uddha Noida 201301 Uttar Prac LOAN ACCOUNT NO. CHL 100001228 & CLA1	08356 O ABDUL GAFFAR AT: Khasra No-375, Nagar Noida Greater desh 00001237	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pair Sitx Only) due as on 05 together with intere 10.07.2022 and other cha cost till the date of the payr	tue as on interest charges ayment. Ajay, Sc opees Ten of Five a Ninety 0.07.2022 st from rges and pent. Pargan bet five per Pargan to five to five	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45 Ft./Piot Of Usma Begu. a And Parcel Of Residential Vacant Piot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Piot Other Owner, West- Rasta Wide Kachcha, North- Piot Seller, South- er	Act or Three you ha Hence furthe the sa You m transfe writter	Term Loan (Machinery) (A/c No: 0555652000000169) F Term Loan (Misc) (A/c No: 0555652000000168) F Total Total iid account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- you are hereby called upon by this notice to reference, be constrained to enforce the set dAct. ay further note that as per Section 13 (13) of pring by way of sale, lease or otherwise (ot consent. Please note that this publication is	Its 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you an her than in the o s made without p	12 n our Accounts pees Four Cro erest and costs ad pursuant to R liabilities in full ieduled below b erestrained/ pro rdinary course	09.2018 on 01.05.2022 res Forty Five I within 60 days ule 3(1) of the S within 60 days y exercising all wibited from di of business) an	and we had issu Lakhs Thirty On from the date of Security Interest of this notice, fa l or any of the rig sposing of or de	Rs. 80,87,80 Rs. 4,45,31,80 receipt of the no st (Enforcement) ailing which, we ights given under ealing with the al	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior
h their relevant olding shares in sses and mobile addresses and er Agent, Beetal	6	Village Hadvant Uddha Noida 201301 Uttar Prak LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR & SUBHASH	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ru, Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rupe	tue as on interest charges ayment. Ajay, Sc All Piec opees Ten of Khas and Five a Ninety 2.07 2022 St from rges and pent. All Piec DOUND 14 Fee Plot Sel Measur All Piec Pargan the Pargan the Pargan	hera, Pargana And Tehsil An Zila Meerut- Area Of Property 95.09 Sq. Mtrs. ARY:- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45 Ft/Piot Of Usma Begu. And Parcel Of Residential Vacant Plot, Out ra No. 375, Situated In The Village Haldauni, a & Tehsil Dadri, District Gautam Budh Nagar, radesh, Area Measuring 50 Square Yard ARY:-East- Plot Other Owner, West-Rasta Wide Kachcha, North- Plot Seller, South- er ce And Parcel Of Entire House, Area ng 50 Square Yards Le. 41.8 Square Meters,	Act or Three you ha Hence furthe the sa You m transfe writter Ltd. ag	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul you are hereby called upon by this notice to reference, be constrained to enforce the set dAct. ay further note that as per Section 13 (13) of erring by way of sale, lease or otherwise (ot	Its 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you an her than in the o s made without p gant as per law.	12 n our Accounts pees Four Cro erest and costs ad pursuant to R liabilities in full eduled below b e restrained/ pro rdinary course or rejudice to such	09.2018 on 01.05.2022 res Forty Five I within 60 days ule 3(1) of the S within 60 days y exercising all withited from di of business) an rights and ren	and we had issu Lakhs Thirty On from the date of Security Interest of this notice, fa i or any of the rig sposing of or de ny of the above nedies as are av	Rs. 80,87,80 Rs. 4,45,31,80 receipt of the no at (Enforcement) failing which, we ights given under ealing with the all secured assets wailable to The S	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank
th their relevant holding shares in sses and mobile addresses and er Agent, Beetal SC New Delhi -	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR & SUBHASH fusulpur Chak Saberi r. Noida 201009 Littar	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ruj Lakh Nineteen Thousa Hundred Eighty Two Pais Six Only) due as on 05 together with intere 10.07.2022 and other cha cost till the date of the paym 1. 16.07.2022 2. Rs. 8,11,459,11/- (Rupp Lakh Eleven Thousar Hundred Fifty Nine Pais	tue as on interest charges ayment. Ajay, Sc All Pieo Of Khas pees Ten of Five and Five 207 2022 St from rges and Piot Sel Pet Sel Net Sel Pot Sel Measur Measur e Eleven Of Via	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45 Ft./Piot Of Usma Begu. a And Parcel Of Residential Vacant Piot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Piot Other Owner, West- Rasta Wide Kachcha, North- Piot Seller, South- er ce And Parcel Of Entire House, Area ng 50 Square Yards Le. 41.8 Square Meters, I At Lohia Nagar-ii, In The Revenue Estate of Yusufnur Alia, Chaksaber, Pargana, &	Act or Three you ha Hence furthe the sa You m transfe writter Ltd. ag	Term Loan (Machinery) (A/c No: 0555652000000169) F Term Loan (Misc) (A/c No: 0555652000000168) F id account/s have been classified as Non P4 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- s, you are hereby called upon by this notice to reference, be constrained to enforce the set dAct. ay further note that as per Section 13 (13) of rring by way of sale, lease or otherwise (ot consent. Please note that this publication i ainst the borrower and the guarantor/ co-oblor prower's attention is invited to provisions of s	Its 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you are her than in the o s made without p gant as per law, ub section (8) of	12 n our Accounts pees Four Cro erest and costs ad pursuant to R liabilities in full reduled below b e restrained/ pro rdinary course rejudice to such Section 13 of the SCHEDULE	09.2018 on 01.05.2022 res Forty Five I within 60 days ule 3(1) of the S within 60 days y exercising all hibited from di of business) an rights and ren	and we had issu Lakhs Thirty On from the date of Security Interest of this notice, fa l or any of the rig sposing of or de nedies as are av tof time available	Rs. 80,87,80 Rs. 4,45,31,80 receipt of the no at (Enforcement) failing which, we ights given under ealing with the all secured assets wailable to The S	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank
th their relevant holding shares in sses and mobile addresses and er Agent, Beetal SC New Delhi - com Website:	6	Village Hadvant Uddha Noida 201301 Uttar Prak LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT:	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR & SUBHASH fusufpur Chak Saberi r, Noida 201009 Uttar	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ruj Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere	tue as on interest charges ayment. Ajay, Sc All Piec Of Khas nd Five No7.2022 St from rges and ent. All Piec Pargan Utar P BOUND 14 Fee PlotSel Measur Stuates Of Vila Tehsil (Prades)	hera, Pargana And Tehsil An Zila Meerut- Area Of Property 95.09 Sq. Mtrs. ARY:- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45Ft/PiotOfUsma Begu. And Parcel Of Residential Vacant Plot, Out ra No. 375, Situated In The Village Haldauni, a Tehsil Dadri, District Gautam Budh Nagar, radesh, Area Measuring 50 Square Yard ARY:-East- Plot Other Owner, West-Rasta Wide Kachcha, North- Plot Seller, South- er ce And Parcel Of Entire House, Area ng 50 Square Yards Le. 41.8 Square Meters, I At Lohia Nagar-iii, In The Revenue Estate ge Yusufpur Alia Chaksaberi, Pargana & Nadri, District Gautam Budh Nagar, Utar Boundary:- East- Plot Other Owner, West-	Act or Three you ha furthe the sa You m transfi writter Ltd. ao The bi	Term Loan (Machinery) (A/c No: 0555652000000169) F Term Loan (Misc) (A/c No: 0555652000000168) F id account/s have been classified as Non P4 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- s, you are hereby called upon by this notice to reference, be constrained to enforce the set dAct. ay further note that as per Section 13 (13) of rring by way of sale, lease or otherwise (ot consent. Please note that this publication i ainst the borrower and the guarantor/ co-oblor prower's attention is invited to provisions of s	Its 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you an her than in the o s made without p gant as per law, ub section (8) of south a section (8) of south a section (8) of south a section (8) of south a section (8	12 n our Accounts pees Four Cro erest and costs ed pursuant to R liabilities in full ieduled below b erestrained/ pro rdinary course of rejudice to such Section 13 of the SCHEDULE ties secured	09.2018 on 01.05.2022 res Forty Five I within 60 days ule 3(1) of the S within 60 days y exercising all bibited from di of business) an rights and ren eAct, in respect to the accourt	and we had issu Lakhs Thirty On from the date of Security Interest of this notice, fa l or any of the rig sposing of or de nedies as are av tof time available	Rs. 80,87,80 Rs. 4,45,31,80 receipt of the no at (Enforcement) failing which, we ights given under ealing with the all secured assets wailable to The S	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank
h their relevant olding shares in sses and mobile addresses and er Agent, Beetal SC New Delhi - com Website:	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mandi Pradesh	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR & SUBHASH fusufpur Chak Saberi r, Noida 201009 Uttar CHL100003685	09.07.2022 together with from 10.07.2022 and othe and costtill the date of the p 2. Rs. 10,19,582.96/- (Ru, Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the payn 1. 16.07.2022 2. Rs. 8,11,459.11/- (Rupp Lakh Eleven Thousan Hundred Fifty Nine Pais Only) due as on 09	tue as on interest charges ayment. Ajay, Sc All Piec Of Khas nd Five Re Ninety 207.2022 st from rges and 07.2022 st from rges and 07.2022 st from rges and 07.2022 st from rges and 07.2022 st from rges and Piec Of Vila Stuates Piector Piec	hera, Pargana And Tehsil An Zila Meerut- Area Of Property 95.09 Sq. Mtrs. ARY:- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45 Ft/Piot Of Usma Begu. And Parcel Of Residential Vacant Piot, Out ra No. 375, Situated In The Village Haldauni, a Tehsil Dadri, District Gautam Budh Nagar, radesh, Area Measuring 50 Square Yard ARY:-East- Piot Other Owner, West-Rasta Wide Kachcha, North- Piot Seller, South- er ce And Parcel Of Entire House, Area ng 50 Square Yards Le. 41.8 Square Meters, 1 At Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Utar	Act or Three you ha furthe the sa You m transfi writter Ltd. a(The bi SI. No.	Term Loan (Machinery) (A/c No: 0555652000000169) F Term Loan (Misc) (A/c No: 0555652000000168) F Id account/s have been classified as Non Pr 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- s, you are hereby called upon by this notice to reference, be constrained to enforce the set dAct. ay further note that as per Section 13 (13) of erring by way of sale, lease or otherwise (ot consent. Please note that this publication is ainst the borrower and the guarantor/ co-oblor mower's attention is invited to provisions of s (Imm	Its 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you an her than in the o s made without p gant as per law, ub section (8) of sovable proper	12 n our Accounts pees Four Cro erest and costs ed pursuant to R liabilities in full eduled below b erestrained/ pro rdinary course of rejudice to such section 13 of the SCHEDULE ties secured n of Immovable	09.2018 on 01.05.2022 res Forty Five I within 60 days ule 3(1) of the S within 60 days y exercising all oblited from di of business) an rights and ren eAct, in respect to the accourt e Properties	and we had issu Lakhs Thirty On from the date of Security Interest of this notice, fa l or any of the rig sposing of or de no dies as are av tof time available nts)	Rs. 80,87,80 Rs. 4,45,31,80 receipt of the no at (Enforcement) failing which, we ights given under ealing with the al secured assets wailable to The S le to redeem sec	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank ured assets,
h their relevant olding shares in sses and mobile addresses and er Agent, Beetal SC New Delhi - com Website: voting related and also during	6	Village Hadvant Uddha Noida 201301 Uttar Prak LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA WIO UMESH SI	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR & SUBHASH fusufpur Chak Saberi r, Noida 201009 Uttar CHL100003686 NGH& UMESH SINGH	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pais Six Only) due as on 05 together with intere 10.07.2022 and other cha cost till the date of the paym 1. 16.07.2022 2. Rs. 8,11,459.11/- (Rupp Lakh Eleven Thousar Hundred Fifty Nine Pais Only) due as on 09 together with intere 10.07.2022 and other cha cost till the date of the paym 1. 21.07.2022	tue as on interest charges ayment. Ajay, Sc All Pieo Of Khas pees Ten of Five a Ninety 207.2022 St from rges and e Eleven of Z022 St from rges and con Villa Of Villa Of Villa Pargan the Five Pargan the Pargan the Pargan	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45Ft/PiotOfUsma Begu. And Parcel Of Residential Vacant Plot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Plot Other Owner, West- Rasta Wide Kachcha, North- Plot Seller, South- er Se And Parcel Of Entire House, Area ng 50 Square Yards Le. 41.8 Square Meters, At Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Utar Boundary-East- Plot Other Owner, West- er Owner, North-Road 16 Feet Wide, South- er Owner	Act or Three you ha furthe the sa You m transfi writter Ltd. ac The bi	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4.4 and Paise Ninety Five Only) as on 16.07.202 we avoided service of the said notice, this pul- you are hereby called upon by this notice to reference, be constrained to enforce the set dAct. ay further note that as per Section 13 (13) of arring by way of sale, lease or otherwise (ot consent. Please note that this publication is ainst the borrower and the guarantor/ co-oble mower's attention is invited to provisions of s (Imm II that part and parcel of entire Ground FI roportionate share of the land, ie 1/3rd undir	Rs 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you and her than in the o s made without p gant as per law, ub section (8) of souble proper Descriptio oor and semi co vided share, on t	12 n our Accounts pees Four Cro erest and costs ad pursuant to R liabilities in full eduled below b restrained/ pro rdinary course of rejudice to such section 13 of the SCHEDULE ties secured n of Immovable wered area, ab ne Plot bearing	09.2018 on 01.05.2022 res Forty Five I within 60 days ule 3(1) of the S within 60 days y exercising all oblited from di of business) an orights and ren eAct, in respect to the accourt e Properties out 2250 Squa No 4 on C-11 I	and we had issu Lakhs Thirty On from the date of Security Interest of this notice, fa l or any of the rig sposing of or de nodies as are av tof time available nts)	Rs. 80,87,80 Rs. 4,45,31,80 receipt of the no at (Enforcement) failing which, we ghts given under ealing with the al secured assets wailable to The S le to redeem sec	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank aured assets, ured assets,
th their relevant solding shares in sses and mobile addresses and er Agent, Beetal SC New Delhi - com Website: voting related and also during as set out in the	6	Village Hadvant Uddha Noida 201301 Uttar Prak LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. PRIYA WIO UMESH SI RESIDE AT: House N Delhi Near Park New	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, SUBHASH rusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Deihi 110053 Also Att	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ruj Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rupp Lakh Eleven Thousar Hundred Fifty Nine Pais Only) due as on 09 together with intere 10.07.2022 and other cha costtill the date of the paym 1. 21.07.2022 2. Rs. 14,18,230.97/- Fourteen Lakh Ei	tue as on interest charges ayment. Ajay, Sc All Pieo Of Khas nd Five a Ninety 207.2022 St from rges and Pour e Eleven 07.2022 St from rges and Pour e Eleven 07.2022 St from rges and Pour e Eleven 07.2022 St from rges and Pour St from rges and St from rges rges rges rges rges rges rges rges	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45Ft/PiotOfUsma Begu. a And Parcel Of Residential Vacant Plot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Plot Other Owner, West- Rasta Wide Kachcha, North- Plot Seller, South- er ce And Parcel Of Entire House, Area ng 50 Square Yards Le. 41.8 Square Meters, 14 Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Utar Boundary-East- Plot Other Owner, West- er Owner, North-Road 16 Feet Wide, South- er Owner, North-Road 16 Feet Wide, South- er Owner be And Parcel Property Bearing Second Without Roof Rights, Upto Ceiling Level, Area ng 41.80 Sq. Mtrs., Out Of The Khasra	Act or Three you ha Hence furthe the sa You m transfi writter Ltd. ac The bi	Term Loan (Machinery) (A/c No: 0555652000000169) F Term Loan (Misc) (A/c No: 0555652000000168) F Id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- you are hereby called upon by this notice to reference, be constrained to enforce the set dAct. ay further note that as per Section 13 (13) of pring by way of sale, lease or otherwise (ot consent. Please note that this publication is another borrower and the guarantor/ co-oble mower's attention is invited to provisions of s If that part and parcel of entire Ground FI roportionate share of the land, ie 1/3rd undi- esidential Colony -/DLF Qutb Enclave comp faryana State, together with all improvement	Rs 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you an her than in the o s made without p gant as per law, ub section (8) of souble proper Descriptio oor and semi co vided share, on t ex' in Phase I, DI ts, easementary	12 n our Accounts pees Four Cro erest and costs ad pursuant to R liabilities in full eduled below b a restrained/ pro rejudice to such section 13 of the SCHEDULE ties secured n of Immovable wered area, ab the Plot bearing .F City-I in Arjun rights, rights of	09.2018 on 01.05.2022 res Forty Five I within 60 days ule 3(1) of the S within 60 days y exercising all within 60 days y exercising all of business) an or rights and ren e Act, in respect to the accourt e Properties out 2250 Squa No 4 on C-11 I Marg, Chakarp n common area	and we had issu Lakhs Thirty On from the date of Security Interest of this notice, fa i or any of the rig sposing of or de nedies as are av tof time available nts) are feet, of the lane, measuring pur Village, Guru as & amenities,	Rs. 80,87,80 Rs. 4,45,31,80 receipt of the no at (Enforcement) failing which, we ights given under ealing with the al secured assets wailable to The S le to redeem sec	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank ared assets, ured assets, ucted, along with are Metres, in the n) Tehsil & District, hts thereon in the
th their relevant nolding shares in sses and mobile addresses and er Agent, Beetal SC New Delhi - com Website: voting related and also during as set out in the ote e-voting or e- n dematerialized	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA WIO UMESH SI RESIDE AT: House N Delhi Near Park New Second Floor B-428, O Village Ghonda Gujran	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET CUMAR & SUBHASH fusufpur Chak Saberi r, Noida 201009 Uttar CHL100003685 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha costtill the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only	tue as on interest charges ayment. Ajay, Sc chand, North-4 Ajay, Sc All Pieo Of Khas Pargan e Ninety 207 2022 St from rges and Plot Sel Pot Of Plot Of	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45 Ft./Piot Of Usma Begu. And Parcel Of Residential Vacant Piot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Piot Other Owner, West-Rasta Wide Kachcha, North- Piot Seller, South- er Se And Parcel Of Entire House, Area ing 50 Square Yards Le 41.8 Square Meters, I At Lohia Nagar-iii, In The Revenue Estate ge Yusufpur Alia Chaksaberi, Pargana & Nadri, District Gautam Budh Nagar, Uttar Boundary-East-Piot Other Owner, West- er Owner, North-Road 16 Feet Wide, South- er Owner and Parcel Property Bearing Second Without Roof Rights, Upto Ceiling Level, Area ang 41.80 Sq. Mtrs., Out Of The Khasra Bearing Property No.b-428, In The Offico- At Delhi, Contd., pi4d., Jagatpuri, With One	Act or Three you ha Hence furthe the sa You m transfi writter Ltd. ac The bi SI. No.	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- you are hereby called upon by this notice to reference, be constrained to enforce the set dAct. ay further note that as per Section 13 (13) of pring by way of sale, lease or otherwise (ot consent. Please note that this publication is ainst the borrower and the guarantor/ co-oble prover's attention is invited to provisions of s (Imm all that part and parcel of entire Ground FI roportionate share of the land, ie 1/3rd undi- asidential Colony -/DLF Qutb Enclave comp	Rs 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you an her than in the o s made without p gant as per law, ub section (8) of sovable proper Descriptio oor and semi co vided share, on t ex' in Phase I, DI ts, easementary ibed in the sched	12 n our Accounts pees Four Cro erest and costs ad pursuant to R liabilities in full eduled below b a restrained/ pro rejudice to such section 13 of the SCHEDULE ties secured n of Immovable wered area, ab the Plot bearing .F City-I in Arjun rights, rights of fulle to Sale Deal	09.2018 on 01.05.2022 res Forty Five I within 60 days ule 3(1) of the S within 60 days y exercising all within 60 days y exercising all oblited from di of business) an rights and ren e Act, in respect to the accourt e Properties out 2250 Squa No 4 on C-11 I Marg, Chakam n common area ed registered as	and we had issu Lakhs Thirty On from the date of Security Interest of this notice, fa i or any of the rig sposing of or de no of the above nedies as are av tof time available nts) are feet, of the lane, measuring our Village, Guru as & amenities, s Document No	Rs. 80,87,80 Rs. 4,45,31,80 used notice unde ne Thousand Eig (receipt of the no at (Enforcement) failing which, we ights given under ealing with the al secured assets wailable to The S le to redeem sec	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank ared assets, ured assets, ucted, along with are Metres, in the n) Tehsil & District, hts thereon in the
th their relevant solding shares in sses and mobile addresses and er Agent, Beetal SC New Delhi - com Website: voting related and also during as set out in the te e-voting or e- n dematerialized	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA W/O UMESH SI RESIDE AT: House N Delhi Near Park New Second Floor B-428, O	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, RANJEET KUMAR, SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali shdara, Delhi-110053 Sul 100000431	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pais Six Only) due as on 05 together with intere 10.07.2022 and other cha cost till the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha cost till the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 and other from 21.07.2022 and other	tue as on interest charges ayment. Ajay, Sc All Pieo Of Khas pees Ten of Five a Ninety 2.07 2022 St from rges and ent. All Pieo Of Khas Pargan Uttar P BOUNU 14 Fee Plot Sel Plot Sel Plot Sel Plot Of Plot Of	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45Ft/PiotOfUsmaBegu. And Parcel Of Residential Vacant Piot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Piot Other Owner, West-Rasta Wide Kachcha, North- Piot Seller, South- er ce And Parcel Of Entire House, Area ng 50 Square Yards Le. 41.8 Square Meters, 1 At Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Uttar Boundary-East- Piot Other Owner, West- er Owner, North-Road 16 Feet Wide, South- er Owner and 41.80 Sq. Mtrs., Out Of The Khasra Bearing Property No.b-428, In The Offico- At Dehi, Contd., pi4d Jagatpuri, With One weeler Parking In The Stilt Area, Along-with Of Structure Constructed Wihatsoeyer	Act or Three you ha furthe the sa You m transfe writter Ltd. ac The bi SI. No. 1	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- s, you are hereby called upon by this notice to reference, be constrained to enforce the se dAct. ay further note that as per Section 13 (13) of pring by way of sale, lease or otherwise (ot consent. Please note that this publication i ainst the borrower and the guarantor/ co-obl prower's attention is invited to provisions of s (Imm all that part and parcel of entire Ground FI roportionate share of the land, ie 1/3rd undi- esidential Colony -/DLF Qutb Enclave comp faryana State, together with all improvement ame of Mr. Rajan Chadha morefully descr Gurgaon. The plot bounded as follows: North: All that part and parcel of entire First Floor and	Rs 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you and her than in the o s made without p gant as per law. ub section (8) of gant as per law. ub section (8) of boxable proper Descriptio por and semi co vided share, on t ex' in Phase I, DI ts, easementary ibed in the scher Plot No: C-11/5, I semi covered ar	12 n our Accounts pees Four Cro erest and costs ad pursuant to R liabilities in full eduled below b a restrained/ pro rejudice to such section 13 of the SCHEDULE ties secured n of Immovabl wered area, ab ne Plot bearing .F City-I in Arjun rights, rights of South: Plot No: a about 1850 3	09.2018 on 01.05.2022 res Forty Five I within 60 days ule 3(1) of the S within 60 days y exercising all bibited from di of business) an rights and ren e Act, in respect to the accourt e Properties out 2250 Squa No 4 on C-111 Marg, Chakam n common area ed registered a: C-11/3, East: P Square feet, of 1	and we had issu Lakhs Thirty On from the date of Security Interest of this notice, fa l or any of the rig sposing of or de ny of the above s nedies as are av tof time available nts) are feet, of the lane, measuring pur Village, Gun as & amenities, s Document No lot No: C-9/16, V the building cons	Rs. 80,87,80 Rs. 4,45,31,80 receipt of the no at (Enforcement) alling which, we ghts given under ealing with the al secured assets wailable to The S le to redeem sec building constr g about 420 Squ rugram (Gurgaor appurtenant rig b 12592 dated 01 West: Road.	56.02 7.93 63.95 r Sec 13 (2) of the ght Hundred Sixty office. However, as Rules, 2002. shall, without any r Section 13 (4) of bove securities or , without our prior South Indian Bank ured assets, ured assets, ured assets, ured assets, ured assets, thereon in the 1.02.1999 of SRO with proportionate
th their relevant solding shares in sses and mobile addresses and er Agent, Beetal SC New Delhi - com Website: voting related and also during as set out in the te e-voting or e- n dematerialized ered their email	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, RANJEET KUMAR, SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali shdara, Delhi-110053 Sul 100000431	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ruj Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rupp Lakh Eleven Thousar Hundred Fifty Nine Pais Only) due as on 09 together with intere 10.07.2022 and other cha costtill the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with	tue as on interest charges ayment. Ajay, Sc All Piec Of Khas nd Five Pargan Utar P BOUNU All Piec Of Khas Pargan Utar P BOUNU 14 Fee Plot Sel Plot Sel Plot Sel Plot Of Plot O	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45Ft/PiotOfUsmaBegu. And Parcel Of Residential Vacant Piot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Piot Other Owner, West-Rasta Wide Kachcha, North- Piot Seller, South- er ce And Parcel Of Entire House, Area ng 50 Square Yards Le 41.8 Square Meters, I At Lohia Nagar-ii, In The Revenue Estate ge Yusutpur Alia Chaksaben, Pargana & Dadri, District Gautam Budh Nagar, Uttar Boundary-East-Piot Other Owner, West- er Owner, North-Road 16 Feet Wide, South- er Owner e And Parcel Property Bearing Second Without Roof Rights, Upto Ceiling Level, Area ng 41.80 Sq. Mtrs., Out Of The Khasra Bearing Property No.b-428, In The Offico- At Dehi, Contd., pi4d Jagatpuri, With One weler Parking In The Stilt Area, Along-with	Act or Three you ha furthe the sa You m transfi writter Ltd. ac The bi SI. No. 1 2 2	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- s, you are hereby called upon by this notice to reference, be constrained to enforce the set dAct. ay further note that as per Section 13 (13) of pring by way of sale, lease or otherwise (ot consent. Please note that this publication i ainst the borrower and the guarantor/ co-obl mower's attention is invited to provisions of s (Imm II that part and parcel of entire Ground FI roportionate share of the land, ie 1/3rd undir esidential Colony -/DLF Qutb Enclave comp taryana State, together with all improvement ame of Mr. Rajan Chadha morefully descr Gurgaon. The plot bounded as follows: North: II that part and parcel of entire First Floor and hare of the land, ie 1/3rd undivided share, Colony -/DLF Qutb Enclave complex' in Phase	As 200.00 Lakhs arforming Asset i 5,31,863.95 (Ru 2 plus further int plic notice is issue o discharge your cured assets sch the ACT, you and her than in the o s made without p gant as per law, ub section (8) of gant as per law, ub section (8) of Source Proper Description oor and semi co vided share, on t ex' in Phase I, DI ts, easementary ibed in the schee Plot No: C-11/5, I semi covered ar on the Plot beari as I, DLF City-I in	12 n our Accounts pees Four Cro erest and costs ad pursuant to R liabilities in full eduled below b a restrained/ pro rdinary course of rejudice to such section 13 of the SCHEDULE ties secured n of Immovable wered area, ab the Plot bearing .F City-I in Arjun rights, rights of south: Plot No: aa about 1850 3 ng No 4 on C- Arjun Marg, Ch	09.2018 on 01.05.2022 res Forty Five I within 60 days ule 3(1) of the S within 60 days y exercising all oblibited from di of business) an rights and ren eAct, in respect to the account e Properties out 2250 Squa No 4 on C-11 I Marg, Chakarp n common area ad registered a: C-11/3, East: P Square feet, of 1 11 lane, measu akarpur Village	and we had issu Lakhs Thirty On from the date of Security Interest of this notice, fa l or any of the rig sposing of or de ny of the above nedies as are av tof time available nts) are feet, of the lane, measuring pur Village, Guru as & amenities, s Document No tot No: C-9/16, V the building con- uring about 420 e, Gurugram(Gu	Rs. 80,87,80 Rs. 4,45,31,80 receipt of the no at (Enforcement) failing which, we ghts given under ealing with the al secured assets wailable to The S le to redeem sec building constr g about 420 Squ rugram(Gurgaor appurtenant rig b 12592 dated 01 West: Road. Instructed, along v 0 Square Metres Burgaon) Tehsil &	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank ured assets, ured assets, ured assets, ured assets, in the residential District, Haryana
th their relevant holding shares in sses and mobile addresses and er Agent, Beetal SC New Delhi - com Website: voting related and also during as set out in the ote e-voting or e- n dematerialized tered their email	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, RANJEET KUMAR, SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali shdara, Delhi-110053 Sul 100000431	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pais Six Only) due as on 05 together with intere 10.07.2022 and other cha cost till the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha cost till the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with from 21.07.2022 and other	tue as on interest charges ayment. Ajay, Sc Chand, North-4 Ajay, Sc Chand, North-4 Ajay, Sc Chand, North-4 Ajay, Sc Or All Pieo Of Khas Pargan Uttar P BOUNE 14 Feel Plot Sel Plot Sel Plot Sel Plot Sel Plot Sel Plot Of Plot Of Charges Stairca Stairca	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45Ft/PiotOfUsma Begu. And Parcel Of Residential Vacant Piot, Out ra No. 375, Situated In The Village Haldauni, 8 Tehsil Dadri, District Gautam Budh Nagar, radesh, Area Measuring 50 Square Yard ARY-East- Piot Other Owner, West- Rasta Wide Kachcha, North- Piot Seller, South- er ce And Parcel Of Entire House, Area ng 50 Square Yards Le. 41.8 Square Meters, 14 Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Uttar Boundary-East-Piot Other Owner, West- er Owner, North-Road 16 Feet Wide, South- er Owner, North-Road 16 Feet Wide, South- er Owner we And Parcel Property Bearing Second Without Roof Rights, Upto Ceiling Level, Area ang 41.80 Sq. Mtrs., Out Of The Khasra Bearing Property No.b-428, In The Offico- At Dehi, Contd., pi4d Jagatpuri, With One weler Parking In The Stilt Area, Along-with Of Structure Constructed Whatsoeyer b, Fitted With All Lixtures And Fittings, With All ble Rights Aid Obligation To Common e / Services Tike Se(-tf Line & Separate	Act or Three you ha Hence furthe the sa You m transfi writter Ltd. ac The bi SI. No. 1 2 2	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- s, you are hereby called upon by this notice to reference, be constrained to enforce the set dAct. ay further note that as per Section 13 (13) of pring by way of sale, lease or otherwise (ot consent. Please note that this publication is ainst the borrower and the guarantor/ co-obl mower's attention is invited to provisions of s (Imm II that part and parcel of entire Ground FI roportionate share of the land, ie 1/3rd undir esidential Colony -/DLF Qutb Enclave comp taryana State, together with all improvemer ame of Mr. Rajan Chadha morefully described and that part and parcel of entire First Floor and hare of the land, ie 1/3rd undivided share, Colony -/DLF Qutb Enclave complex' in Phas State, together with all improvements, easer Mrs. Nidhi Chadha morefully described in the	Rs 200.00 Lakhs arforming Asset i 5,31,863.95 (Ru 2 plus further int blic notice is issue o discharge your cured assets sch the ACT, you are her than in the o s made without p gant as per law, ub section (8) of gant as per law, ub section (8) of Souther proper Description oor and semi co vided share, on t ex' in Phase I, DI ts, easementary ibed in the schear plot No: C-11/5, I semi covered ar on the Plot beari se I, DLF City-I in nentary rights, ni e schedule to Sa	12 n our Accounts pees Four Cro erest and costs ad pursuant to R liabilities in full eduled below b a restrained/ pro rejudice to such section 13 of the SCHEDULE ties secured n of Immovabl wered area, ab the Plot bearing .F City-I in Arjun rights, rights of south: Plot No: aa about 1850 3 ng No 4 on C- Arjun Marg, Ch ghts on commo le Deed registe	09.2018 on 01.05.2022 res Forty Five I within 60 days ule 3(1) of the S within 60 days y exercising all oblited from di of business) an rights and ren eAct, in respect to the account e Properties out 2250 Squa No 4 on C-11 I Marg, Chakarp n common area ad registered as C-11/3, East: P Square feet, of 1 11 lane, measu akarpur Village n areas & area red as Docume	and we had issu Lakhs Thirty On from the date of Security Interest of this notice, fa l or any of the rig sposing of or de ny of the above nedies as are av tof time available nts) are feet, of the lane, measuring pur Village, Guru as & amenities, s Document No tot No: C-9/16, V the building con- uring about 420 e, Gurugram(Gu nities, appurten ent No 12597 da	Rs. 80,87,80 Rs. 4,45,31,80 receipt of the no at (Enforcement) failing which, we ghts given under ealing with the al secured assets wailable to The S le to redeem sec building constr g about 420 Squ rugram(Gurgaor appurtenant rig b 12592 dated 01 West: Road. Instructed, along v 0 Square Metres Surgaon) Tehsil & nant rights there ated 01.02,1999	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank ured assets, ured assets, ured assets, ured assets, ured assets, in thereon in the 1.02.1999 of SRO with proportionate , in the residential District, Haryana on in the name of
th their relevant holding shares in sses and mobile addresses and er Agent, Beetal SC New Delhi - com Website: voting related and also during as set out in the ote e-voting or e- n dematerialized tered their email	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, RANJEET KUMAR, SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali shdara, Delhi-110053 Sul 100000431	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pais Six Only) due as on 05 together with intere 10.07.2022 and other cha cost till the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha cost till the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with from 21.07.2022 and other	tue as on interest charges ayment. Ajay, Sc Chand, North-4 Ajay, Sc Chand, North-4 Ajay, Sc Chand, North-4 Ajay, Sc Chand, North-4 Ajay, Sc Of Khas Pargan Uttar P BOUNE 14 Fee Pargan Uttar P BOUNE 14 Fee Plot Sel Plot Sel Plot Of Plot Of St No.323 Of S r.h Two W Stairca Stairca Stairca Water L the Stairca Stairca Water L	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45Ft/PiotOfUsma Begu. And Parcel Of Residential Vacant Plot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Plot Other Owner, West- Rasta Wide Kachcha, North- Plot Seller, South- er ce And Parcel Of Entire House, Area ng 50 Square Yards Le. 41.8 Square Meters, 14 Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Utar Boundary-East- Plot Other Owner, West- er Owner, North-Road 16 Feet Wide, South- er Owner, North-Road 16 Feet Wide, South- er Owner thout Roof Rights, Upto Ceiling Level, Area ng 41.80 Sq. Mtrs., Out Of The Khasra Bearing Property No.b-428, In The Offico- At Dehi, Contd., pl4d Jagatpuri, With One weler Parking In The Stilt Area, Along-with Of Structure Constructed Whatsoeyer by Fitted WithAll Lixtures And Fittings, WithAll ble Rights Aid Obligation To Common e / Services Tike Se(-t] Line & Separate ine, Electricity Meter And Right To Access To nk, Antenna, Installed On The Roof, Situated	Act or Three you ha furthe the sa You m transfi writter Ltd. ac The bi SI. No. 1 1 1 1 1 1 1 1 1 1 1 1 1 1 1 1 1 1 1	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this put , you are hereby called upon by this notice to reference, be constrained to enforce the set d'Act. ay further note that as per Section 13 (13) of pring by way of sale, lease or otherwise (ot consent. Please note that this publication is ainst the borrower and the guarantor/ co-oble prover's attention is invited to provisions of s (Imm All that part and parcel of entire Ground FI reportionate share of the land, ie 1/3rd undir esidential Colony –'DLF Qutb Enclave comp faryana State, together with all improvement ame of Mr. Rajan Chadha morefully described augaon. The plot bounded as follows: North: All that part and parcel of entire First Floor and hare of the land, ie 1/3rd undivided share, colony –'DLF Qutb Enclave complex' in Phase State, together with all improvements, easer Mrs. Nidhi Chadha morefully described in th The plot bounded as follows: North: Plot No. C	As 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you arr her than in the o s made without p gant as per law, ub section (8) of source assets sch the ACT, you arr her than in the o s made without p gant as per law, ub section (8) of source assets sch the ACT, you arr her than in the o s made without p gant as per law, ub section (8) of source assets sch the ACT, you arr her than in the o s made without p gant as per law, ub section (8) of source assets sch the proper Description por and semi co vided share, on t ex' in Phase I, DI ts, easementary ibed in the scheo Plot No: C-11/5, seni covered ar on the Plot bear is a schedule to Sa c-11/5, South: Plot	12 n our Accounts pees Four Cro erest and costs ad pursuant to R liabilities in full eduled below b a restrained/ pro rejudice to such Section 13 of the Schedule Section 13 of the Schedule ties secured n of Immovable wered area, ab ne Plot bearing .F City-I in Arjun rights, rights of bule to Sale Dee South: Plot No: aa about 1850 ng No 4 on C- Arjun Marg, Ch ghts on commo le Deed registe it No: C-11/3, Ea	09.2018 on 01.05.2022 res Forty Five I within 60 days ule 3(1) of the S within 60 days y exercising all chibited from di of business) and rights and ren e Act, in respect to the accourt e Properties out 2250 Squa No 4 on C-111 Marg, Chakarp n common area ed registered as C-11/3, East: P Square feet, of 1 11 lane, measu akarpur Village n areas & ame red as Docume ust: Plot No: C-9	and we had issu Lakhs Thirty On from the date of Security Interest of this notice, fa i or any of the rig sposing of or de ny of the above in nedies as are av tof time available nts) are feet, of the ane, measuring pur Village, Gun as & amenities, s Document No tot No: C-9/16, V the building con- uring about 420 e, Gunugram (Gun nities, appurten int No 12597 da a/16, West: Road	Rs. 80,87,80 Rs. 4,45,31,80 receipt of the no at (Enforcement) failing which, we ights given under ealing with the al- secured assets wailable to The S le to redeem sec building constr g about 420 Squ rugram(Gurgaor appurtenant rig b 12592 dated 01 West: Road. Instructed, along v O Square Metres Surgaon) Tehsil & nant rights there ated 01.02,1999 ad.	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or , without our prior South Indian Bank ured assets, ured assets, ured assets, uted assets, in the residential District, Haryana on in the name of of SRO Gurgaon.
th their relevant nolding shares in sses and mobile addresses and er Agent, Beetal SC New Delhi - com Website: voting related and also during as set out in the ote e-voting or e- n dematerialized ered their email r RTA to its email enefit of all the s. er of the Board	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, RANJEET KUMAR, SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali shdara, Delhi-110053 Sul 100000431	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pais Six Only) due as on 05 together with intere 10.07.2022 and other cha cost till the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha cost till the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with from 21.07.2022 and other	tue as on interest charges ayment. Ajay, Sc Chand, North-4 Ajay, Sc Chand, North-4 Ajay, Sc Chand, North-4 Ajay, Sc Chand, North-4 Ajay, Sc Of Khat Pargan Uttar P BOUNE 14 Fee Plot Sel BOUNE 14 Fee Plot Sel Plot Sel Plot Of Plot Of St No 823 Plot Of St No 823 Plot Of Plot Of No 823 Of S r.h Two Wi Whole Thereo Access Stairca Water L #hte. Ta At Villag block,	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45Ft/PiotOfUsma Begu. And Parcel Of Residential Vacant Plot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Plot Other Owner, West-Rasta Wide Kachcha, North- Plot Seller, South- er Se And Parcel Of Entire House, Area ng 50 Square Yards Le. 41.8 Square Meters, 14 Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Utar Boundary-East-Plot Other Owner, West- er Owner, North-Road 16 Feet Wide, South- er Owner, North-Road 16 Feet Wide, South- er Owner & And Parcel Property Bearing Second Without Roof Rights, Upto Ceiling Level, Area ng 41.80 Sq. Mtrs., Out Of The Khasra Bearing Property No.b-428, In The Offico- At Dehi. Contd., pl4d Jagatpuri, With One weler Parking In The Stilt Area, Along-with Of Structure Constructed Whatsoeyer b, Fitted With All Lixtures And Fittings, With All ble Rigfts Aid Obligation To Common e / Services Tike Se(-tf Line & Separate ine, Electricity Meter And Right To Access To nk, Antenna, Installed On The Roof, Situated e-ghonda Gujran Khadar, In The Abadi Of B- Sali No.21, Bhajanpura, Illaga Shahdara,	Act or Three you ha furthe the sa You m transfi writter Ltd. ac The bi SI. No. 1 2 2 3	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- s, you are hereby called upon by this notice to reference, be constrained to enforce the se dAct. ay further note that as per Section 13 (13) of pring by way of sale, lease or otherwise (ot consent. Please note that this publication i ainst the borrower and the guarantor/ co-obl mower's attention is invited to provisions of s (Imm all that part and parcel of entire Ground FI roportionate share of the land, ie 1/3rd undi- esidential Colony -/DLF Qutb Enclave comp faryana State, together with all improvement ame of Mr. Rajan Chadha morefully descr Surgaon. The plot bounded as follows: North: All that part and parcel of entire First Floor and hare of the land, ie 1/3rd undivided share, Colony -/DLF Qutb Enclave complex' in Phas State, together with all improvements, easer Mrs. Nidhi Chadha morefully described in th the plot bounded as follows: North: Plot No: C II that part and parcel of entire basement an eet along with proportionate share 1/3 area of the plot bounded as follows: North: Plot No: C II that part and parcel of entire basement an eet along with proportionate share 1/3 area of the plot bounded as follows: North: Plot No: C	As 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you and her than in the o s made without p gant as per law. ub section (8) of gant as per law	12 n our Accounts pees Four Cro erest and costs ad pursuant to R liabilities in full eduled below b a restrained/ pro rejudice to such section 13 of the SCHEDULE ties secured n of Immovabl wered area, ab ne Plot bearing .F City-I in Arjun rights, rights of bule to Sale Dee South: Plot No: ea about 1850 s ng No 4 on C- Arjun Marg, Ch ghts on commo le Deed registe it No: C-11/3, Ea ith terrace right eath, to the exter	09.2018 on 01.05.2022 res Forty Five I within 60 days ule 3(1) of the S within 60 days y exercising all oblibited from di of business) an rights and ren eAct, in respect to the account e Properties out 2250 Squa No 4 on C-11 I Marg, Chakarp n common area ed registered as C-11/3, East: P Square feet, of 1 11 lane, measu akarpur Village n areas & arne red as Docume ast: Plot No: C-S s and semi cov-	and we had issu Lakhs Thirty On from the date of Security Interest of this notice, fa lor any of the rig sposing of or de ny of the above nedies as are av tof time available nts) are feet, of the lane, measuring bur Village, Guru as & amenities, s Document No lot No: C-9/16, V the building con- uring about 420 e, Gurugram(Gu nities, appurten ent No 12597 da av16, West: Road rered area, with covered area of	Rs. 80,87,80 Rs. 4,45,31,80 Rs. 4,45,31,80 receipt of the no st (Enforcement) alling which, we ights given under ealing with the al secured assets wailable to The S le to redeem sec building constr g about 420 Squ rugram (Gurgaor appurtenant rig b 12592 dated 01 West: Road. Instructed, along v 0 Square Metres Burgaon) Tehsil 8 nant rights there ated 01.02,1999 ad.	56.02 7.93 63.95 r Sec 13 (2) of the ght Hundred Sixty office. However, as Rules, 2002. shall, without any r Section 13 (4) of bove securities or without our prior South Indian Bank ured assets, ured assets, ured assets, ured assets, ured assets, ured assets, in the residential District, Haryana on in the name of of SRO Gurgaon. bout 1500 Square id plot area of 125
th their relevant nolding shares in sses and mobile addresses and er Agent, Beetal SC New Delhi - com Website: voting related and also during as set out in the ote e-voting or e- n dematerialized ered their email r RTA to its email enefit of all the s. er of the Board	6	Village Hadvant Uddha Noida 201301 Uttar Prac LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Near Baharama Mand Pradesh LOAN ACCOUNT NO. (PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, RANJEET KUMAR, SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali shdara, Delhi-110053 Sul 100000431	09.07.2022 together with from 10.07.2022 and othe and cost till the date of the p 1. 16.07.2022 2. Rs. 10,19,582.96/- (Ru Lakh Nineteen Thousa Hundred Eighty Two Pais Six Only) due as on 05 together with intere 10.07.2022 and other cha cost till the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha cost till the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with from 21.07.2022 and other	tue as on interest charges ayment. Ajay, Sc All Pieo Of Khat Pargan a Ninety 207 2022 St from rges and ent. All Pieo Of Khat Pargan Uttar P BOUNU 14 Fee Plot Sel BOUNU 14 Fee Plot Sel Plot Sel Plot Of Plot	hera, Pargana And Tehsil An Zila Meerut- Area Of Property 95.09 Sq. Mtrs. ARY- East- 22.74 Ft/ House Of Ramesh West- 22.74 Ft/ Rasta Aam 16 Ft. Wide, 5 Ft.House Of Vijay Pal & Godavari Devi & uth-45 Ft./Piot Of Usma Begu. And Parcel Of Residential Vacant Plot, Out ra No. 375, Situated In The Village Haldauni, & Tehsil Dadri, District Gautam Budh Nagar, radesh, Area Measuring 50 Square Yard ARY-East- Plot Other Owner, West-Rasta Wide Kachcha, North- Plot Seller, South- er Se And Parcel Of Entire House, Area ng 50 Square Yards Le. 41.8 Square Meters, 14 Lohia Nagar-iii, In The Revenue Estate ge Yusufpur Alia Chaksaberi, Pargana & Dadri, District Gautam Budh Nagar, Utar Boundary-East-Plot Other Owner, West- er Owner, North-Road 16 Feet Wide, South- er Owner, North-Road 16 Feet W	Act or Three you ha furthe the sa You m transfe writter Ltd. ac The bi SI. No. 1 2 2 3	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non P/ 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this put you are hereby called upon by this notice to reference, be constrained to enforce the set dAct. ay further note that as per Section 13 (13) of pring by way of sale, lease or otherwise (ot consent. Please note that this publication i ainst the borrower and the guarantor/ co-obl mower's attention is invited to provisions of s (Imm II that part and parcel of entire Ground FI roportionate share of the land, ie 1/3rd undir esidential Colony -/DLF Qutb Enclave comp taryana State, together with all improvement ame of Mr. Rajan Chadha morefully descri Gurgaon. The plot bounded as follows: North: II that part and parcel of entire First Floor and hare of the land, ie 1/3rd undivided share, Colony -/DLF Qutb Enclave complex' in Phase State, together with all improvements, easer firs. Nidhi Chadha morefully described in th the plot bounded as follows: North: Plot No: O II that part and parcel of entire basement an eet along with proportionate share 1/3 area o quare yards, of the building constructed on the DLF Qutb Enclave complex' in Phase I, DLI	As 200.00 Lakhs arforming Asset i 5,31,863.95 (Ru 2 plus further int blic notice is issue o discharge your cured assets sch the ACT, you are her than in the o s made without p gant as per law, ub section (8) of gant as per law	12 n our Accounts pees Four Cro erest and costs ad pursuant to R liabilities in full eduled below b a restrained/ pro rejudice to such section 13 of the SCHEDULE ties secured n of Immovabl wered area, ab the Plot bearing .F City-I in Arjun rights, rights on south: Plot No: a about 1850 3 ng No 4 on C- Arjun Marg, Ch ghts on commo le Deed registe it No: C-11/3, Ea ith terrace right eath, to the exte of 4 on C-11 Ian Marg, Chakarpu	09.2018 on 01.05.2022 res Forty Five I within 60 days ule 3(1) of the S within 60 days y exercising all oblited from di of business) an rights and ren eAct, in respect to the account e Properties out 2250 Squa No 4 on C-11 I Marg, Chakarp n common area ad registered as C-11/3, East: P Square feet, of 1 11 lane, measure at areas & ame red as Docume ast Plot No: C-S s and semi cov et, measuring al r Village, Gurue	and we had issu Lakhs Thirty On from the date of Security Interest of this notice, fa lor any of the rig sposing of or de ny of the above nedies as are av tof time available nts) are feet, of the lane, measuring pur Village, Guru as & amenities, s Document No lot No: C-9/16, V the building con- uring about 420 e, Gurugram(Gur nities, appurten ent No 12597 da 3/16, West: Road rered area, with covered area, with covered area of bout 420 Square gram(Gurgaon)	Rs. 80,87,80 Rs. 4,45,31,80 Rs. 4,45,31,80 receipt of the no st (Enforcement) failing which, we ights given under ealing with the al secured assets wailable to The S le to redeem sec building constr g about 420 Squ rugram (Gurgaor about 420 Squ rugram (Gurgaor appurtenant rig b 12592 dated 01 West: Road. Instructed, along v 0 Square Metres Burgaon) Tehsil & nant rights there ated 01.02, 1999 ad.	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or without our prior South Indian Bank ured assets, ured assets, ured assets, ured assets, ured assets, in theres, in the 1.02.1999 of SRO with proportionate s, in the residential District, Haryana on in the name of of SRO Gurgaon. bout 1500 Square td plot area of 125 residential Colony ct, Haryana State,
th their relevant nolding shares in esses and mobile addresses and er Agent, Beetal SC New Delhi - com Website: voting related and also during as set out in the ote e-voting or e- n dematerialized tered their email r RTA to its email enefit of all the s. ler of the Board Capital Limited Sd/- Sanjeev Goel	6	Village Hadvant Uddha Noida 201301 Uttar Prax LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: N Near Baharama Mand Pradesh LOAN ACCOUNT NO. PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha LOAN ACCOUNT NO.O	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET CUMAR & SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali ahdara, Delhi-110053 CHL 100000431	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ruj Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha costtill the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with from 21.07.2022 and other and costtill the date of the p	tue as on interest charges ayment. Ajay, Sc All Pieo Of Khas pees Ten of Five a Ninety 2.07 2022 St from rges and ent. All Pieo Of Khas Pargan Uttar P BOUNU 14 Fee Plot Sel Plot Sel Plot Sel Plot Sel Plot Of Vila Con 2022 St from rges and Plot Sel Plot Of Plot Of Cor 3.23 Of S r.h Two Wi Of All Pie Plot Of Plot Of Plot Of Plot Of Plot Of Plot Of Cor 3.23 Of S r.h Two Wi Of Access Staircas Water L #hte. Ta At Villag block, Delhi-11 Bounda Ft Wid Of Ofte	hera, Pargana And Tehsil An Zila Meerut- Area Of Property 95.09 Sq. Mtrs. ARY- East-22.74 Ft/ House Of Ramesh West-22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45 Ft./PiotOf Usma Begu. And Parcel Of Residential Vacant Plot, Out ra No. 375, Situated In The Village Haldauni, & Tehsil Dadh, District Gautam Budh Nagar, radesh, Area Measuring 50 Square Yard ARY-East-Plot Other Owner, West-Rasta Wide Kachcha, North- Plot Seller, South- er or And Parcel Of Entire House, Area ng 50 Square Yards Le. 41.8 Square Meters, At Lohia Nagar-iii, In The Revenue Estate ge Yusufpur Alia Chaksaberi, Pargana & Nadri, District Gautam Budh Nagar, Uttar Boundary- East-Plot Other Owner, West- er Owner, North-Road 16 Feet Wide, South- er Owner, North-Road 16 Feet Wide, South- er Owner without Roof Rights, Upto Ceiling Level, Area ng 41.80 Sq. Mtrs., Out Of The Khasra Bearing Property No.b-428, In The Offico- At Dehi. Contd., pl4d., Jagatpuri, With One weler Parking In The Stilt Area, Along-with Of Structure Constructed Whatsoeyer b, Fitted With All Lixtures And Fittings, With All ble Rights Aid Obligation To Common e / Services Tike Sel-tf Line & Separate ine, Electricity Meter And Right To Access To nk, Antenna, Installed On The Rool, Situated e-ghonda Gujran Khadar, In The Abadi Of B- Sail No.21, Bhajanpura, Illaga Shahdara, 0053, Area Measuring 41.80 Square Yards. ry - East: Property Of Other, South : Roperty ry - East: Property Of Other, South : Roperty	Act or Three you ha Hence furthe the sa You m transfi writter Ltd. ac The bi SI. No. 1 2 2 3 4 3 5	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non Pr 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- you are hereby called upon by this notice to reference, be constrained to enforce the set dAct. ay further note that as per Section 13 (13) of rring by way of sale, lease or otherwise (ot consent. Please note that this publication) ainst the borrower and the guarantor/ co-obl mower's attention is invited to provisions of s (Imm all that part and parcel of entire Ground FI roportionate share of the land, ie 1/3rd undi esidential Colony –'DLF Qutb Enclave comp faryana State, together with all improvement ame of Mr. Rajan Chadha morefully descr Surgaon. The plot bounded as follows: North: Ut that part and parcel of entire First Floor and hare of the land, ie 1/3rd undivided share, Colony –'DLF Qutb Enclave complex' in Phase State, together with all improvements, easer firs. Nidhi Chadha morefully described in the he plot bounded as follows: North: Plot No: O II that part and parcel of entire basement an equare yards, of the building constructed on to DLF Qutb Enclave complex' in Phase I, DL ogether with all improvements, easementar Rajan Chadha morefully described in the scalan Chadha morefully described in the sch	As 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you and her than in the o s made without p gant as per law, ub section (8) of gant as per law, ub section (8) of Sovable proper Description oor and semi co vided share, on t ex' in Phase I, DI ts, easementary ibed in the scheo Plot No: C-11/5, I semi covered an on the Plot bearing the I, DLF City-I in nentary rights, ri e schedule to Sa C-11/5, South: Plot d second Floor w f the land undern the Plot bearing N F City-I in Arjun N y rights, rights o edule to Gift Dee	12 n our Accounts pees Four Cro erest and costs ad pursuant to R liabilities in full eduled below b a restrained/ pro rejudice to such section 13 of the Section 14 of the Section 14 of the Section 14 of the Section 14 of the Sec	09.2018 on 01.05.2022 res Forty Five I within 60 days ule 3(1) of the S within 60 days y exercising all oblited from di of business) and rights and ren eAct, in respect to the accourt e Properties out 2250 Squa No 4 on C-11 I Marg, Chakarp n common area ed registered as C-11/3, East. P Square feet, of 11 lane, measure ast. Plot No: C-S s and semi cov- ent of ½ share of e, measuring al r Village, Guru- ta & amenities, Document No S	and we had issu Lakhs Thirty On from the date of Security Interest of this notice, fa i or any of the rig sposing of or de iy of the above nedies as are av tof time available nts) are feet, of the lane, measuring our Village, Guru as & amenities, s Document No lot No: C-9/16, V the building con- uring about 420 e, Gurugram(Gur nities, appurten int No 12597 da a/16, West: Road rered area, with covered area, w	Rs. 80,87,80 Rs. 4,45,31,80 Rs. 4,45,31,80 receipt of the no at (Enforcement) failing which, we ghts given under ealing with the al secured assets wailable to The S le to redeem sec building constr g about 420 Squ rugram (Gurgaor appurtenant rig b 12592 dated 01 West: Road. Instructed, along v 0 Square Metres Surgaon) Tehsil & nant rights there ated 01.02,1999 ad.	56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or without our prior South Indian Bank ured assets, ured assets, ured assets, ured assets, ured assets, the residential District, Haryana on in the name of of SRO Gurgaon. bout 1500 Square ind plot area of 125 residential Colony ct, Haryana State, the name of Mr .
th their relevant nolding shares in sses and mobile addresses and er Agent, Beetal SC New Delhi - com Website: voting related and also during as set out in the ote e-voting or e- n dematerialized ered their email r RTA to its email enefit of all the s. er of the Board Capital Limited Sd/- Sanjeev Goel naging Director	100000	Village Hadvant Uddha Noida 201301 Uttar Prav LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: Y Near Baharama Mand Pradesh LOAN ACCOUNT NO. (PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha LOAN ACCOUNT NO. ()	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET CUMAR & SUBHASH fusufpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali ahdara, Delhi-110053 CHL 100000431	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ruj Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha costtill the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with from 21.07.2022 and other and costtill the date of the p	tue as on interest charges ayment. Ajay, Sc All Pieo Of Khas pees Ten of Five a Ninety 2.07 2022 St from rges and ent. All Pieo Of Khas Pargan Uttar P BOUNU 14 Fee Plot Sel Plot Sel Plot Sel Plot Sel Plot Of Vila Con 2022 St from rges and Plot Sel Plot Of Plot Of Cor 3.23 Of S r.h Two Wi Of All Pie Plot Of Plot Of Plot Of Plot Of Plot Of Plot Of Cor 3.23 Of S r.h Two Wi Of Access Staircas Water L #hte. Ta At Villag block, Delhi-11 Bounda Ft Wid Of Ofte	hera, Pargana And Tehsil An Zila Meerut- Area Of Property 95.09 Sq. Mtrs. ARY- East-22.74 Ft/ House Of Ramesh West-22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45 Ft./PiotOf/Usma Begu. And Parcel Of Residential Vacant Plot, Out ra No. 375, Situated In The Village Haldauni, & Tehsil Dadh, District Gautam Budh Nagar, radesh, Area Measuring 50 Square Yard ARY-East-Plot Other Owner, West-Rasta Wide Kachcha, North- Plot Seller, South- er ce And Parcel Of Entire House, Area ng 50 Square Yards Le. 41.8 Square Meters, I At Lohia Nagar-iii, In The Revenue Estate ge Yusufpur Alia Chaksaben, Pargana & Dadri, District Gautam Budh Nagar, Uttar Boundary- East-Plot Other Owner, West- er Owner, North-Road 16 Feet Wide, South- er Owner e And Parcel Property Bearing Second Without Roof Rights, Upto Ceiling Level, Area ng 41.80 Sq. Mtrs., Out Of The Khasra Bearing Property No.b-428, In The Offico- At Dehi. Contd. pl4d. Jagatpuri, With One weler Parking In The Stilt Area, Along-with Of Structure Constructed Whatsoeyer b, Fitted With All Lixtures And Fittings, With All ble Rights Aid Obligation To Common e / Services Tike Sel-tf Line & Separate ine, Electricity Meter And Right To Access To nk, Antenna, Installed On The Roof, Situated e-ghonda Gujran Khadar, In The Abadi Of B- Sali No.21, Bhajanpura, Illaga Shahdara, 0053, Area Measuring 41.80 Square Yards. ry-East: Property Of Other, South : Roperty SHELTER FINANCE CORPORATION LTD	Act or Three you ha furthe the sa You m transfi writter Ltd. ac The bi SI. No. 1 2 2 3	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non Pr 18.07.2022 demanding payment of Rs. 4.4 and Paise Ninety Five Only) as on 16.07.202 we avoided service of the said notice, this put , you are hereby called upon by this notice to reference, be constrained to enforce the set dAct. ay further note that as per Section 13 (13) of consent. Please note that this publication is ainst the borrower and the guarantor/ co-obl prover's attention is invited to provisions of s (Imm II that part and parcel of entire Ground FI roportionate share of the land, ie 1/3rd undir esidential Colony - 'DLF Qutb Enclave comp faryana State, together with all improvement ame of Mr. Rajan Chadha morefully descr Surgaon. The plot bounded as follows: North: II that part and parcel of entire First Floor and hare of the land, ie 1/3rd undivided share, colony - 'DLF Qutb Enclave complex' in Phas State, together with all improvements, easer Mrs. Nidhi Chadha morefully described in the replot bounded as follows: North: Plot No: C II that part and parcel of entire basement an est along with proportionate share 1/3 area of quare yards, of the building constructed on the The plot bounded as follows: North: Plot No: C II that part and parcel of entire basement an est along with proportionate share 1/3 area of quare yards, of the building constructed on the DLF Qutb Enclave complex' in Phase I, DLF ounded as follows: North: Plot No: C-11/5, S	As 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you and her than in the o s made without p gant as per law, ub section (8) of gant as per law, ub section (8) of Sovable proper Description oor and semi co vided share, on t ex' in Phase I, DI ts, easementary ibed in the scheo Plot No: C-11/5, I semi covered an on the Plot bearing the I, DLF City-I in nentary rights, ri e schedule to Sa C-11/5, South: Plot d second Floor w f the land undern the Plot bearing N F City-I in Arjun N y rights, rights o edule to Gift Dee	12 n our Accounts pees Four Cro erest and costs ad pursuant to R liabilities in full reduled below b erestrained/ pro- rejudice to such Section 13 of the SCHEDULE ties secured n of Immovable wered area, ab the Plot bearing .F City-I in Arjun rights, rights or south: Plot No: ea about 1850 : ng No 4 on C- Arjun Marg, Ch ghts on commo le Deed register t No: C-11/3, Ea ith terrace right eath, to the exter of on C-11 Ian Marg, Chakarpun n common area d registered as 11/3, East: Plot 1	09.2018 on 01.05.2022 res Forty Five I within 60 days ule 3(1) of the S within 60 days y exercising all chibited from di of business) and resolution of the second e Act, in respect to the account e Properties out 2250 Squa No 4 on C-11 I Marg, Chakarp n common area ed registered as C-11/3, East: P Square feet, of 1 11 lane, measu a red as Docume n areas & ame red as Docume ast: Plot No: C-S s and semi cov ont of ½ share of e, measuring al r Village, Guru as & amenities, Document No S lo: C-9/16, We	and we had issu Lakhs Thirty On from the date of Security Interest of this notice, fa lor any of the rig sposing of or de ny of the above nedies as are av tof time available nts) are feet, of the lane, measuring bur Village, Guru as & amenities, s Document No lot No: C-9/16, V the building con- uring about 420 e, Gurugram(Gur nities, appurten ent No 12597 da av16, West: Road reced area, with covered area of bout 420 Square gram(Gurgaon), appurtenant rig 2962 dated 17.0 st: Road.	Rs. 80,87,80 Rs. 4,45,31,80 used notice undene Thousand Eig (receipt of the not at (Enforcement)) failing which, we ights given under ealing with the al- secured assets wailable to The S le to redeem sec building constr g about 420 Squ ugram (Gurgaor about 420 Squ ugram (Gurgaor 2592 dated 01 West: Road. Instructed, along v 0 Square Metres burgaon) Tehsil & nant rights there ated 01.02, 1999 ad. In covered area al of 1000 Sq feet ar re Metres, in the re off the thereon in 08, 2005 of SRO (56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or without our prior South Indian Bank ured assets, ured assets, ured assets, ured assets, ured assets, uth proportionate in the residential District, Haryana on in the name of of SRO Gurgaon. bout 1500 Square ind plot area of 125 residential Colony ct, Haryana State, the name of Mr. Gurgaon. The plot
th their relevant nolding shares in esses and mobile I addresses and er Agent, Beetal SC New Delhi - .com Website: voting related and also during as set out in the ote e-voting or e- n dematerialized tered their email r RTA to its email r RTA to its email enefit of all the s. ler of the Board Capital Limited Sd/-	Dat	Village Hadvant Uddha Noida 201301 Uttar Prax LOAN ACCOUNT NO. CHL 100001228 & CLA1 SAMGUNI, SUSHEEL KUMAR, RANJEET K SINGH RESIDE AT: N Near Baharama Mand Pradesh LOAN ACCOUNT NO. PRIYA WIO UMESH SI RESIDE AT: House N Delhi Near Park New Second Floor B-428, O Village Ghonda Gujran No. 21, Bhajanpura, Sha LOAN ACCOUNT NO.O	08356 O ABDUL GAFFAR AT: Khasra No-375, Nagar Noida Greater desh 00001237 KUMAR, RANJEET KUMAR, SUBHASH rusulpur Chak Saberi r, Noida 201009 Uttar CHL100003686 NGH& UMESH SINGH Io-B-66/2, Jagat Puri, Delhi 110053 Also Att ut Of Khasra No. 323, Khadar, B-Block, Gali ahdara, Delhi-110053 CHL 100000431	09.07.2022 together with from 10.07.2022 and othe and costtill the date of the p 1. 16.07.2022 2. Rs. 10,19,582.96/- (Ruj Lakh Nineteen Thousa Hundred Eighty Two Pais Six Only) due as on 05 together with intere 10.07.2022 and other cha costtill the date of the paym 1. 16.07.2022 2. Rs. 8,11,459.11/- (Rup Lakh Eleven Thousar Hundred Fifty Nine Pais Only) due as on 09 together with intere 10.07.2022 and other cha costtill the date of the paym 1. 21.07.2022 2. Rs. 14,18,230.97/- Fourteen Lakh Ei Thousand Two Hundre Paise Ninety Seven Only on 20.07.2022 together with from 21.07.2022 and other and costtill the date of the p	tue as on interest charges ayment. Ajay, Sc All Pieo Of Khas pees Ten of Five a Ninety 2.07 2022 St from rges and ent. All Pieo Of Khas Pargan Uttar P BOUNU 14 Fee Plot Sel Plot Sel Plot Sel Plot Sel Plot Of Vila Con 2022 St from rges and Plot Sel Plot Of Plot Of Cor 3.23 Of S r.h Two Wi Of All Pie Plot Of Plot Of Plot Of Plot Of Plot Of Plot Of Cor 3.23 Of S r.h Two Wi Of Access Staircas Water L #hte. Ta At Villag block, Delhi-11 Bounda Ft Wid Of Ofte	hera, Pargana And Tehsil An Zila Meerut- Area Of Property 95.09 Sq. Mtrs. ARY- East-22.74 Ft/ House Of Ramesh West-22.74 Ft/ Rasta Aam 16 Ft. Wide, 5 Ft./House Of Vijay Pal & Godavari Devi & uth-45 Ft./PiotOf Usma Begu. And Parcel Of Residential Vacant Plot, Out ra No. 375, Situated In The Village Haldauni, & Tehsil Dadh, District Gautam Budh Nagar, radesh, Area Measuring 50 Square Yard ARY-East-Plot Other Owner, West-Rasta Wide Kachcha, North- Plot Seller, South- er or And Parcel Of Entire House, Area ng 50 Square Yards Le. 41.8 Square Meters, At Lohia Nagar-iii, In The Revenue Estate ge Yusufpur Alia Chaksaberi, Pargana & Nadri, District Gautam Budh Nagar, Uttar Boundary- East-Plot Other Owner, West- er Owner, North-Road 16 Feet Wide, South- er Owner, North-Road 16 Feet Wide, South- er Owner without Roof Rights, Upto Ceiling Level, Area ng 41.80 Sq. Mtrs., Out Of The Khasra Bearing Property No.b-428, In The Offico- At Dehi. Contd., pl4d., Jagatpuri, With One weler Parking In The Stilt Area, Along-with Of Structure Constructed Whatsoeyer b, Fitted With All Lixtures And Fittings, With All ble Rights Aid Obligation To Common e / Services Tike Sel-tf Line & Separate ine, Electricity Meter And Right To Access To nk, Antenna, Installed On The Rool, Situated e-ghonda Gujran Khadar, In The Abadi Of B- Sail No.21, Bhajanpura, Illaga Shahdara, 0053, Area Measuring 41.80 Square Yards. ry - East: Property Of Other, South : Roperty ry - East: Property Of Other, South : Roperty	Act or Three you ha furthe the sa You m transfe writter Ltd. ac The bi SI. No. 1 2 3 4 3 5 1 1 7 1	Term Loan (Machinery) (A/c No: 0555652000000169) Term Loan (Misc) (A/c No: 0555652000000168) Total id account/s have been classified as Non Pr 18.07.2022 demanding payment of Rs. 4,4 and Paise Ninety Five Only) as on 16.07.202 we avoided service of the said notice, this pul- you are hereby called upon by this notice to reference, be constrained to enforce the set dAct. ay further note that as per Section 13 (13) of rring by way of sale, lease or otherwise (ot consent. Please note that this publication) ainst the borrower and the guarantor/ co-obl mower's attention is invited to provisions of s (Imm all that part and parcel of entire Ground FI roportionate share of the land, ie 1/3rd undi esidential Colony –'DLF Qutb Enclave comp faryana State, together with all improvement ame of Mr. Rajan Chadha morefully descr Surgaon. The plot bounded as follows: North: Ut that part and parcel of entire First Floor and hare of the land, ie 1/3rd undivided share, Colony –'DLF Qutb Enclave complex' in Phase State, together with all improvements, easer firs. Nidhi Chadha morefully described in the he plot bounded as follows: North: Plot No: O II that part and parcel of entire basement an equare yards, of the building constructed on to DLF Qutb Enclave complex' in Phase I, DL ogether with all improvements, easementar Rajan Chadha morefully described in the scalan Chadha morefully described in the sch	As 200.00 Lakhs arforming Asset i 5,31,863.95 (Ru 2 plus further int olic notice is issue o discharge your cured assets sch the ACT, you and her than in the o s made without p gant as per law, ub section (8) of gant as per law, ub section (8) of Sovable proper Description oor and semi co vided share, on t ex' in Phase I, DI ts, easementary ibed in the scheo Plot No: C-11/5, I semi covered an on the Plot bearing the I, DLF City-I in nentary rights, ri e schedule to Sa C-11/5, South: Plot d second Floor w f the land undern the Plot bearing N F City-I in Arjun N y rights, rights o edule to Gift Dee	12 n our Accounts pees Four Cro erest and costs ad pursuant to R liabilities in full eduled below b e restrained/ pro rejudice to such Section 13 of the Schedule below b e restrained/ pro rejudice to such Section 13 of the Schedule Section 13 of the Schedule ties secured n of Immovable wered area, ab the Plot bearing .F City-I in Arjun rights, rights or south: Plot No: ea about 1850 s ong No 4 on C- Arjun Marg, Ch ghts on commo le Deed registe t No: C-11/3, Ea ith terrace right eath, to the exte of an C-111 lan larg, Chakarpu n common area d registered as 11/3, East: Plot 1 Cl	09.2018 on 01.05.2022 res Forty Five I within 60 days ule 3(1) of the S within 60 days y exercising all chibited from di of business) and resolution of the second e Act, in respect to the account e Properties out 2250 Squa No 4 on C-11 I Marg, Chakarp n common area ed registered as C-11/3, East: P Square feet, of 1 11 lane, measu a red as Docume n areas & ame red as Docume ast: Plot No: C-S s and semi cov ont of ½ share of e, measuring al r Village, Guru as & amenities, Document No S lo: C-9/16, We	and we had issu Lakhs Thirty On from the date of Security Interest of this notice, fa lor any of the rig sposing of or de ny of the above nedies as are av tof time available nts) are feet, of the lane, measuring bur Village, Guru as & amenities, s Document No lot No: C-9/16, V the building con- uring about 420 e, Gurugram(Gur nities, appurten ent No 12597 da av16, West: Road reced area, with covered area of bout 420 Square gram(Gurgaon), appurtenant rig 2962 dated 17.0 st: Road.	Rs. 80,87,80 Rs. 4,45,31,80 used notice undene Thousand Eig (receipt of the not at (Enforcement)) failing which, we ights given under ealing with the al- secured assets wailable to The S le to redeem sec building constr g about 420 Squ ugram (Gurgaor about 420 Squ ugram (Gurgaor 2592 dated 01 West: Road. Instructed, along v 0 Square Metres burgaon) Tehsil & nant rights there ated 01.02, 1999 ad. In covered area al of 1000 Sq feet ar re Metres, in the re off the thereon in 08, 2005 of SRO (56.02 7.93 63.95 r Sec 13 (2) of the ght Hundred Sixty blice. However, as Rules, 2002. shall, without any r Section 13 (4) of bove securities or without our prior South Indian Bank ared assets, ured assets, ured assets, ucted, along with are Metres, in the n) Tehsil & District, hts thereon in the 1.02.1999 of SRO with proportionate i, in the residential District, Haryana on in the name of of SRO Gurgaon. bout 1500 Square nd plot area of 125 residential Colony ct, Haryana State, the name of Mr. Gurgaon. The plot

tion 13(13) of the Act, whereby the borrower(s) are restrained / prohibited from disposing of or dealing with the secured asset(s) or transferring by way of sale, lease or otherwise (other than in the ordinary course of business) any of the secured asset(s), without prior written consent of FIHFCL and non-compliance with the above is an offence punishable under Section 29 of the said Act. The copy of the Demand Notice is available with the

Sr.	Particulars		Consolidated		<i>Q</i>	Standalone	N2.
no.		Quarter ended	Quarter ended	Year ended	Quarter ended	Quarter ended	Year ended
		30/06/2022	30/06/2021	31/03/2022	30/06/2022	30/06/2021	31/03/2022
		Un-audited	Un-audited	Audited	Un-audited	Un-audited	Audited
1	Total Income from Operations (net)	794.4	732.3	3313.7	26.3	40.5	117.8
2	Net Profit / (Loss) for the period (before tax and Exceptional Items)	178.4	146.9	719.3	2.5	19.8	55.9
3	Net Profit / (Loss) for the period (after tax and Exceptional Items)	134.4	120.0	551.8	2.5	17.8	55.8
4	Total Comprehensive Income for the period (Comprising Profit / (Loss) and other Comprehensive Income)	132.6	80.7	442.9	98.8	86.1	336.6
5	Equity Share Capital	109.2	109.2	109.2	109.2	109.2	109.2
6	Earnings Per Share (Face Value of Rs.5/- each) Basic & Diluted	6.2	5.5	25.4	0.1	0.8	2.6

For Master Trust Limited
Sd/-
(Rajinder Kumar Singhania)
Director

	AGM. Members will be able to attend AGM through VC/OVAM. Members	
	participating through VC/OVAM facility shall be reckoned for the purpose of quorum	
	under section 103 of the Act.	
2.	In compliance with the above circulars, electronic copies of the Notice of the 28th	L

AGM and the Annual Report for the Financial Year 2021-22 will be shareholders, whose email addresses are registered with the Company's Registrar and Share Transfer Agents/Depository Par Notice of the 28th AGM and the Annual Report will also be ava Company's website at www.inteccapital.com and on the websites exchanges i.e. BSE Limited at www.bseindia.com and on the webs Depository Services of India Limited (CDSL) at www.evotingindia.com copies will be dispatched to the members.

Registration of e-mail addresses by the Members:

Shareholders holding shares in dematerialized mode, are register/update their email addresses and mobile numbers with depositories through their depository participants. Shareholders hold physical mode, who have not registered/updated their email address numbers with the Company are requested to furnish their email ac mobile numbers to the Company's Registrars and Share Transfer Financial & Computer Services Pvt. Ltd. 99 Madangir, Behind LSC 110062; Telephone: 011 2996 1281; Email: beetalrta@gmail.com www.beetalfinancial.com.

Participation of the Members at the 28th AGM and e-vot information:

Shareholders will have an opportunity to cast their vote remotely an the meeting through electronic voting system on the businesses as Notice of the 28th AGM. The manner of casting vote through remote voting during the meeting by the shareholders holding shares in de mode, physical mode and for shareholders who have not registered addresses will be provided in the Notice of the 28th AGM.

All communications/queries in this respect should be addressed to our R1 address beetalrta@gmail.com.

The above information is being issued for the information and ben members of the Company and in compliance with the relevant circulars.

> By the order For Intec Ca Manag D

Date	:	06 th August, 2022
Place	;	New Delhi







